

## VARDHMAN ACRYLICS LIMITED

CHANDIGARH ROAD LUDHIANA-141010, PUNJAB T: +91-161-2228943-48 F: +91-0161-2601048, 2220766 E: secretarial.lud@vardhman.com

### Ref.VAL:SCY:OCT:2023-24

Dated: 27.10.2023

National Stock Exchange of India Limited, "Exchange Plaza, Bandra-Kurla Complex, Bandra (East), MUMBAI-400 051 Scrip Code: VARDHACRLC

## Subject: <u>Newspaper publication of Financial Results for the quarter/ half year ended 30<sup>th</sup></u> September, 2023.

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed herewith copy of the newspapers publication of Financial Results for the quarter/ half year ended 30<sup>th</sup> September, 2023 published in "Desh Sewak" and "Business Standard" on 27<sup>th</sup> October, 2023.

This is for your information and records.

Thanking you, For Vardhman Acrylics Limited

Satin Katyal (Company Secretary)

YARNS | FABRICS | THREADS | GARMENTS | FIBRES | STEELS



# भारतीय कंटेनर निगम लिमिटेड CONTAINER CORPORATION OF INDIA LTD. एक नवरत्न कम्पनी (मारत सरकार का उपक्रम) A Navratna Company (A Govt. of India Undertaking) iC New MDBP Building, 2nd Floor, Okhia Indi. Estate (Opp. NSIC Okhia Metro Station), New Delhi-110 "Introduction of 25 kV AC Traction"

"PUBLIC NOTIFICATION" Notice is hereby given to all users of Railway lines and premises situated

on the complete section of the "MMLP CONCOR siding at Paradeep" of Khurda Road Division of East Coast Railway that the 25,000 Volts, 50 hz, A.C. Over Head Traction wires will be energized on or after the date specified against the section, on and from the same date the Over Head Traction Lines shall be treated as live at all times and no unauthorized person shall approach or work in the proximity of the said over Head Lines. SECTION:- Electrification of "MMLP CONCOR siding at PARADEEP of Khurda Road Division. Group General Manager (P&S) Date of Energization: 30.10.2023 CONCOR

GOVERNMENT OF TAMIL NADU FINANCE DEPARTMENT, CHENNAI-9 100

Auction of 7 years Tamil Nadu **Government Stock (Securities)** 

1. Government of Tamil Nadu has offered to sell by auction the dated securities for an amount of Rs.1000 crore with Seven year tenure Securities will be issued for a minimum nominal amount of Rs.10,000/and multiples of Rs.10,000/- thereafter. Auction which will be yield based under multiple price format will be conducted by Reserve Bank of India at Mumbai Office (Fort) on October 31,2023.

2. The Government Stock up to 10% of the notified amount of the sale will be allotted to eligible individuals and institutions subject to a maximum limit of 1% of its notified amount for a single bid as per the Revised Scheme for Non-competitive Bidding facility in the Auctions of State Government Securities of the General Notification (Annexure II). Under the scheme, an investor can submit a single bid only through a bank or a Primary Dealer

3. Interested persons may submit bids in electronic format on the Reserve Bank of India Core Banking Solution (E-Kuber) System as stated below on October 31, 2023.

a) The competitive bids shall be submitted electronically on the Reserve Bank of India Core Banking Solution (E-Kuber) System between 10.30 A.M. and 11.30 A.M.

b) The non-competitive bids shall be submitted electronically on the Reserve Bank of India Core Banking Solution (E-Kuber) System between 10.30 A.M. and 11.00 A.M.

4. The yield percent per annum expected by the bidder should be expressed up to two decimal points. An investor can submit more than one competitive bid at different rates in electronic format on the Reserve Bank of India Core Banking Solution (E-Kuber) System. However, the aggregate amount of bids submitted by a person should not exceed the notified amount.

5. The result of auction will be displayed by Reserve Bank of India on its website on October 31, 2023. Successful bidders should deposit the price amount of Stock covered by their bids by means of a Bankers' Cheque or Demand Draft payable at Reserve Bank of India, Mumba (Fort) or Chennai on November 01, 2023 before the close of banking hours

6. The Government Stock will bear interest at the rate determined by Reserve Bank of India at the auction and interest will be paid half yearly on May 01 and November 01. The Stock will be governed by the provisions of the Government Securities Act, 2006 and Government Securities Regulations, 2007.

7. The stocks will qualify for ready forward facility.

DIPR/ 1235 /DISPLAY/2023

8. For other details please see the notifications of Government of Tamil Nadu Specific Notification 687(L)/W&M-II/2023 dated October 26.2023.

T.Udhayachandran Principal Secretary to Government Finance Department, Chennai-9.

G GWELD GEE LIMITED CIN : L99999MH1960PLC011879

Regd. Off .: Plot No. E -1, Road No. 7, Wagle Industrial Estate, Thane, Maharashtra-400604 Tel. No.: +91-022-25821277, Fax No.: +91-022-25828938; Website : www.geelimited.com; Email : shares@geelimited.com

NFORMATION REGARDING THE EXTRA-ORDINARY GENERAL MEETING TO BE HELD THROUGH VIDEO CONFERENCING (VC) / OTHER AUDIO-VISUAL MEANS (OAVM) NOTICE is hereby given that pursuant to the applicable provisions of the Compar Act, 2013, Rules made thereunder and General Circular No. 02/2021 dated 13th Januar 2021, General Circular No. 20/2020 dated 5th May 2020 read with General Circular No 14/2020 dated 8th April 2020 and General Circular No. 17/2020 dated 13th April 2020 issued by Ministry of Corporate Affairs, the Extra-Ordinary General Meeting (EGM) of the members of GEE Limited will be held on Thursday, 16th November, 2023 a 04.00 p. m. through video conferencing facility without any physical presence of members. The process of participation in the EGM will be provided in the Notice of the EGM

The Electronic copies of the Notice of the EGM have been sent to all the members

MAHINDRA MANULIFE INVESTMENT MANAGEMENT PRIVATE LIMITED Corporate Identity Number: U65900MH2013PTC244758 Registered Office : 4 <sup>th</sup> Floor, A - Wing, Mahindra Towers, Dr. G. M. Bhosale Marg, P.K. Kurne Chowk, Mumbai - 400 018 Maharashtra, India. Corporate Office: Unit No. 204, 2 <sup>nd</sup> Floor, Amiti Building,	2	Ext	APOLLO PIPES CIN: L65999DL1985P Regd. Office: 37, Hargobind Enclave, Corp. Office: Plot No. A- 140, Sector Email: compliance@apollopipes.com, We tract of Un-audited Financial Results for the quart	LC022723 Vikas Marg, Delhi - 1 136, Noida, U.P 20 ebsite: www.apollop	10092 1301 ipes.com rended Septen	iber 30, 2023 ikhs except EPS)
Piramal Agastya Corporate Park, LBS Road, Kamani Junction Kurla (W), Mumbai - 400070, India. Tel: 1800 419 6244; website: www.mahindramanulife.com; email.id: mfinvestors@mahindra.com		S. No.	PARTICULARS	Current Quarter ended 30.09.2023	Corresponding Quarter ended 30.09.2022 Un-audited	Half Year ended 30.09.2023
				Un-audited		Un-audited
		2	Total Income from Operations Net Profit / (Loss) for the period (before Tax, Exceptional and/or Extraordinary items)	24945.37 1751.47	20701.61 -632.07	50978.71 3668.87
Notice is hereby given to the Investor(s)/Unit holder(s) of the scheme(s) of Mahindra Manul Mutual Fund ("the Fund") that in accordance with Regulation 59 of SEBI (Mutual Fund		3	Net Profit / (Loss) for the period before tax (after Exceptional and/or Extraordinary items#)	1751.47	-632.07	3668.87
Regulations, 1996 read with clause 5.3 of SEBI Master Circular No. SEBI/HO/IMD/IMD-Po		4	Net Profit / (Loss) for the period after tax (after Exceptional and/or Extraordinary items)	1291.87	-480.38	2684.34
1/P/CIR/2023/74 dated May 19, 2023, the unaudited half yearly financial results of all t scheme(s) of Mahindra Manulife Mutual Fund ('the Fund') for the period ended Septemb	<b>-</b>	5	Total Comprehensive Income for the period [Comprising Profit / (Loss) for the period (after tax) and	1292.56	2699.52	3704.82
		6	Other Comprehensive Income (after tax)] Equity Share Capital	3932.82	3932.82	3932.82
30, 2023, is hosted on the Fund's website <u>www.mahindramanulife.com</u> in a user - friendly a	d	7	Other Equity (Reserves)	-	-	-
downloadable format.		8	Earning Per Share (face value of Rs. 10/- each, not annualised for quarterly figures)			
Investor(s)/ Unit holder(s) are requested to take a note of the same.	54		Basic:	3.28	-1.22	6.83
	217		Diluted:	3.20	-1.22	6.68
For Mahindra Manulife Investment Management Private Limit Place: Mumbai	2230	R Fi ar 2. Ti ad	es: 1. The above is an extract of the detailed format of Quarterly egulation 33 of the SEBI (Listing Obligations and Disclosure Requir inancial Results are available on the websites of the Stock Ext nd Company's website "www.apollopipes.com". he impact on net profit / loss, total comprehensive income or counting policies shall be disclosed by means of a footnote. - Exceptional and/or Extraordinary items adjusted in the Stateme	rements) Regulations change(s) (www.bs any other relevant f	a, 2015. The full form eindia.com and ww inancial item(s) due	at of the Quarterly w.nseindia.com) e to change(s) in
Date: October 26, 2023 Authorised Signato	y I		ules, whichever is applicable.			olio Pipes Limited
Mutual Fund investments are subject to market risks, read all scheme related documents caref	lly.		e : Noida : 26 October, 2023		Chairman &	Sd/- Sameer Gupta Managing Director

CREAMLINE DAIRY PRODUCTS LIMITED CIN: U15201TG1986PLC006912 Registered Office : 6-3-1238/B/21, Asif Ave, Raj Bhavan Rd, Sornajiguda, Hyderabad, Telangana 500082. Website : www.creamtinedairy.com Ph.:+91-40-23412323 Fax: +91-40-23323353 Email: jersey@godrejcdpl.com [Regulation 33 and Regulation 52 (8), read with Regulation 52 (4) of the SEBI (Listing Obligations and Disclosure Requirements) Regulations, 2015 (LODR Regulations)]	Vardhmän Delivering Excellence. Since 1965. Regd. Office : Chandigarh Road, Ludhiana-141 010. CIN: L51491PB1990PLC019212, PAN: AAACV7602E Website: www.vardhman.com, Email: secretarial.lud@vardhman.com
--	--

Website: www.vardhman.com, Email: secretarial.lud@vardhman.com Unaudited Financial Results for the half year and guarter ended 30th September, 2023

Sr. No.	Particulars	Quarter Ended 30th Sept, 2023	Quarter Ended 30th June, 2023	Quarter Ended 30th Sept, 2022	Half Year Ended 30th Sept, 2023	Half Year Ended 30th Sept, 2022	Year Ended 31st March 2023
1	Total Income from Operations	Unaudited 90.36	Unaudited 84.34	Unaudited 121.51	Unaudited 174.70	Unaudited 243.69	Audited 439.46
2	Net Profit / (Loss) for the period	7.78	0.58	9.04	8.36	243.05	439.40
~	(before Tax and Exceptional items)	7.70	0.50	9.04	0.30	24.33	43.10
3	Net Profit / (Loss) for the period before tax (after Exceptional items)	7.78	0.58	9.04	8.36	24.35	43.10
4	Net Profit / (Loss) for the period after tax (after Exceptional items)	6.18	0.46	6.88	6.64	18.61	32.86
5	Total Comprehensive Income for the period [Comprising Profit/(Loss) for the period (after tax) and Other Comprehensive Income (after tax)]	6.18	0.46	6.88	6.64	18.61	33.04
6	Paid up Equity Share Capital	80.36	80.36	80.36	80.36	80.36	80.36
7	Other Equity	171.63	165.45	150.57	171.63	150.57	164.99
8	Earnings Per Share (of Rs. 10/- each) ( in Rs.) (not annualized): (a) Basic	0.77	0.06	0.86	0.83	2.32	4.09
	(b) Diluted	0.77	0.06	0.86	0.83	2.32	4.03

#### Place : Ludhiana Date : 26.10.2023

Sd/-S.P. Oswal (Chairman)



-

Se

Nana Kapaya, Mundra, Kachchh-370415, Gujarat Email: investorfeedback@occlindia.com: Web: www.occlindia.com

K.Bhasker Re

DIN :00014291

Amount - In Rs. Lakh

(5,626,79

(5.626.79

(4, 149.88

1,132.47

2.09

(36.7

(36.7)

0.14

(3.41

on Thursday, October 26, 2023 whose email Ids are registered with the Company Depository Participant(s). The EGM Notice will also be available on the websit of the Company - www.geelimited.com and on the stock exchange website a www.bseindia.com. No hard copies will be made available to the Members.

Members holding shares either in physical form or in dematerialized form, as on the cut-off date i. e. Thursday, November 9, 2023 may cast their vote electronically on the Ordinary Business as set out in the Notice of EGM through electronic voting system of NSDL from a place other than venue of EGM ("remote e-voting"). All the members are nformed that:

- a) The Ordinary Business as set out in the Notice of EGM may be transacted throug voting by electronic means:
- b) The remote e-voting shall commence on Monday. November 13, 2023 at 10:00 a, n
- c) The remote e-voting shall end on Wednesday, November 15, 2023 at 05:00 p.m. d) The cut-off date for determining the eligibility to vote by electronic means Thursday, November 9, 2023.
- Any person, who acquires shares of the company and becomes a member of the Company after dispatch of the Notice of EGM and holds shares as on the cut-off date i.e. Thursday, November 9, 2023 may obtain the login ID and password by sending a request at following email IDs:
- shares@geelimited.com
- helpdesk.evoting@nsdlindia.com
- iii) rnt.helpdesk@linkintime.co.in
- Members may note that:
- a) The remote e-voting module shall be disabled by NSDL after the aforesaid date and time for voting and once the vote on a resolution is cast by the members, th members shall not be allowed to change it subsequently:
- ) The facility for voting at the EGM shall be made available through e-voting by NSDL
- c) Members who have already cast their votes by remote e-voting prior to the EGM ma also attend the EGM but shall not be entitled to cast their vote again:
- d) A person whose name is recorded in the register of members or in the register o beneficial owners maintained by the depositories as on the cut-off date shall be entitled to avail the facility of remote e -voting.

#### Manner to register / update email addresses:

Members who have not registered their e-mail address with the Company or their Depository Participant are requested to register their e-mail address in the following manner

#### For Physical Shareholders

Send Scanned copy of the following documents by email to shares@geelimited.com a. A signed request letter mentioning your name, folio number and complete address

- . Self-attested scanned copy of the PAN Card, and
- Self-attested scanned copy of any document (such as Aadhaar card, Driving Licence, Election Identity card, Passport) in support of the address of the Member as registered with the Company

#### For Electronic Shareholders

The shareholders holding shares in electronic mode are also requested to register update their email address. Permanent Account No. (PAN) & Bank Account details with the Depository Participant where their respective dematerialised accounts are maintained.

The members who are holding shares in physical form or who have not registered their email ID, can access the details of e-voting system and vote on the e-voting system a per the procedure mentioned in the EGM Notice.

The Notice of the AGM along with instructions on e-voting is available on the Company website www.geelimited.com and also on the NSDL website www.evoting.nsdl com and in case of queries, members may refer to the Frequently Asked Question (FAQs) for members and e-voting user manual for members at the help section o www.evoting.nsdl.com or contact Mr. Aditya Jalan, Company Secretary of the Company on Email id : shares@geelimited.com. In case of any assistance with regards to using the technology before or during the meeting, Please contact on the Helpline No. +022-2582 1277.

This newspaper intimation will also be available on the Company's website www.geelimited.com and on the website of BSE Limited at www.bseindia.com By order of the Boar

	sd/-
	Shankar Lal Agarwal
Date :26.10.2023	Whole-Time Director & Chairman
Place : Mumbai	DIN : 01205377
	Pameshwar Medi

	Extract of Standalone Unaudited Fi	inancial Resu	lits for the Q	والمادات والمستكار المكرار والم		an Gerikel, sindaki biban da ba	
		C	Quarter Ender		(Rs. in Lakh, Half Yea	, except per s ar Ended	share data) Year Ended
SI. No.	Particulars	September 30' 2023	June 30' 2023	September 30' 2022	September 30' 2023	September 30' 2022	March 31' 2023
		(Unaudited)	(Unaudited)	(Unaudited)	(Unaudited)	(Unaudited)	(Audited)
1	Revenue from Operations	9,508.50	10,869.60	12,215.76	20,378.10	25,850.98	46,485.72
2	Net Profit for the period from ordinary activities before tax	1,153.67	2,244.73	1,053.15	3,398.40	2,897.26	5,748.92
3	Net Profit for the period from ordinary activities after tax	834.78	1,528.75	776.85	2,363.53	2,173.84	4,370.76
4	Total Comprehensive income for the period (Comprising profit / (loss) for the period and Other Comprehensive Income / (loss) for the period) after tax	895.10	1,541.64	851.18	2,436.74	2,939.34	5,057.75
5	Paid-up Equity Share Capital (Face value of Rs. 10/- each)	999.01	999.01	999.01	999.01	999.01	999.01
6	Other Equity excluding Revaluation Reserve						58,368.77
7	Earnings per share (EPS) (Face value of Rs. 10/- each)						Pr
	Basic & Diluted (Rs.) (*Not Annualised)	8.36*	15.30*	7.78*	23.66*	21.76*	43.75
	Extract of Consolidated Unaudited I	Financial Res	sults for the C	luarter and H	alf Year Ende	d September	30' 2023
				a los subor consideration and a second	(Rs. in Lakh,	Conclusional and concernment of	construction of the second second second
		C	Quarter Ended	d	Half Yea	r Ended	Year Endee
SI. No.	Particulars	September 30' 2023	June 30' 2023	September 30' 2022	September 30' 2023	September 30' 2022	March 31' 2023
	I	(Unaudited)	(Unaudited)	(Unaudited)	(Unaudited)	(Unaudited)	(Audited)
1	Revenue from Operations	11,142.82	12,479.96	14,091.20	23,622.78	29,381.85	53,585.76
2	Net Profit for the period from ordinary activities before tax	1,350.82	2,515.07	1,506.89	3,865.89	3,621.09	7,038.69
3	Net Profit for the period from ordinary activities after tax	976.75	1,729.80	1,108.85	2,706.55	2,706.67	5,358.73
4	Total Comprehensive income						1.000 - 10000-2014

 Quarter
 Quarter
 Stx Months
 Stx Months
 Year Endec

 Ended
 Ended
 Ended Sept.
 Ended Sept.
 Ended Sept.
 March 31, Sept. 30, 2022
 30, 2022
 2023
 2022
 2022
 2022
 2022
 2022
 2022
 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 2023
 30, 2022
 30, 2022
 30, 2022
 30, 2023
 30, 2024
 2023
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024
 30, 2024</t

39,008.14 42,448.35 36,083.49 81,456.49 75,426.71 15,0113.16

(963.42) (2,729.69)

(996.47) (1,995.65)

2.27

(8.51)

(8.51)

490

0.49

0.05

(963,42)

(2.729.69)

(963.42) (2,010.67) (4,156.30)

1.18

(17.75)

(17.75)

0.07

(4.06)

with Ind Accounting Sta

By order of the Board of Dire Creamline Dairy Products

(742.20) (1,453.50)

(742.20) (1,100.13)

(784.46) (1,065.46)

2.38

(6.55)

(6.55)

0.63

(0.5)

**ORIENTAL CARBON & CHEMICALS LTD** 

CIN: L24297GJ1978PLC133845

(1,453,50)

1,132.47 1,132.47 1,132.47 1,132.47 1,132.47

8.825.13 9.037.14 11.975.83 8.825.13 11.975.83 9.821.60

5,720.20 5,720.20 5,720.20 5,720.20 5,720.20 5,720.20

9,957.60 10,169.61 13,108.30 9,957.60 13,108.30 10,954.07

22,640.28 24,237.44 15,472.93 22,640.28 15,472.93 22,858.45

1.18

(9.71)

(9.71)

(0.05)

(4.17)

(742.20)

EXTRACT OF STATEMENT OF UNAUDITED FINANCIAL RESULTS FOR THE QUARTER AND

HALF YEAR ENDED 30 SEPTEMBER 2023

(221.22)

(221.22)

(221.22)

(212.01)

2.27

(1.95)

(1.95)

490

0.44

0.57

Interest in the stock Exchange(s) under Regulation 33 and Regulation 52(4) of the Securities and Exchange Board of India (Listing obliga-filed with the Stock Exchange(s) under Regulations 33 and Regulation 52(4) of the Securities and Exchange Board of India (Listing obliga-tions and Disclosure Requirements) Regulations, 2015. The full format of the Unavailled Financial Results for the Quarter and Half Year ended 30th September, 2023 are available on the website of the National Stock Exchange of India Limited (www.nseindia.com). The same is also made available on the website of the Company (www.creamlinedaity.com). For the other line items referred in regulations 52(4) of the LODR Regulations, pertinent disclosures have been made to the National Stock Exchange of India Limited and can be accessed on the their website (www.nseindia.com). The above Financial Results have been reviewed by the Audit Committee and approved by the Board of Directors of the Company and the auditors have expressed unmodified opinion. By order of the Board of Directors of

Exceptional and/or Extraordinary items adjusted in the Statement of Profit and Loss in policable Rules there under, whichever is applicable.
 Represents total outstanding debt (Long Term & Short Term) as on the respective dates

Particulars

Net Profit / (Loss) for the period (before Tax Exceptional and/or Extraordinary items#)

Net Profit / (Loss) for the period before Tax

(after Exceptional and/or Extraordinary items

Net Profit / (Loss) for the period after Tax, (after Exceptional and/or Extraordinary items

Total Comprehensive Income for the period [Comprising Profit/ (Loss) for the period (after tax) and Other Comprehensive

Reserves (excluding Revaluation Reserve)

10 Paid up Debt Capital/ Outstanding Debt\*

11 Outstanding Redeemable Preference Sha

13 Earnings Per Share (Face Value of Rs.10/

per share) (for continuing and discontinued operations) 1. Basic

14 Capital Redemption Reserve

15 Debenture Redemption Reserve

16 Debt Service Coverage Ratio

17 Interest Service Coverage Ratio

Total Income from Operations

ncome (after tax)]

Paid up Equity Share Capital

8 Securities Premium Account

9 Net worth

12 Debt Equity Ratio

2. Diluted

Place : Mumabl Date : 26 October 2023

ULL

			50 J			
Particulars	September 30' 2023	June 30' 2023	September 30' 2022	September 30' 2023	September 30' 2022	March 31' 2023
	(Unaudited)	(Unaudited)	(Unaudited)	(Unaudited)	(Unaudited)	(Audited)
Revenue from Operations	11,142.82	12,479.96	14,091.20	23,622.78	29,381.85	53,585.76
Net Profit for the period from ordinary activities before tax	1,350.82	2,515.07	1,506.89	3,865.89	3,621.09	7,038.69
Net Profit for the period from ordinary activities after tax	976.75	1,729.80	1,108.85	2,706.55	2,706.67	5,358.73
Total Comprehensive income for the period (Comprising profit / (loss) for the period and Other Comprehensive Income / (loss) for the period) after tax	1,036.84	1,742.46	1,185.48	2,779.30	3,476.77	6,029.53
Paid-up Equity Share Capital (Face value of Rs. 10/- each)	999.01	999.01	999.01	999.01	999.01	999.01
Other Equity excluding Revaluation Reserve				1000		59,233.88
Earnings per share (EPS) (Face value of Rs. 10/- each)						1999-1999-1999-1999-1999-1999-1999-199
Basic & Diluted (Rs.) (*Not Annualised)	8.97*	16.31*	9.44*	25.28*	24.42*	48.69

#### Notes :

6 Othe

Place : Noida

Date : October 26' 2023

- 1. The above results were reviewed by the Audit Committee and approved by the Board of Directors in its meeting held on October 26' 2023.
- The above is an extract of the detailed format of Quarterly and Half Yearly Financial Results filed with the stock Exchanges under regulation 33 of the SEBI (Listing Obligations and Disclosure Requirements) Regulations, 2015. The Full format of the Financial Results for the Quarter and Half Year ended September 30' 2023 are available on the Stock Exchange websites, www.bseindia.com/ www.nseindia.com and Company's website www.occlindia.com

By Order of the Board of Directors (Arvind Goenka) Managing Director DIN-00135653

"Manager" or "Manager to the Offer") for and on behalf of Mr. Narender Surana (Acquirer 1). Mr. Devendra Surana (Acquirer 2). Mrs Sunita Surana (Acquirer 3), Mrs. Namrata Surana (Acquirer 4), M/s. Surana Infocom Private Limited (Acquirer 5), M/s. Surana Telecom and Power Limited (Acquirer 6) and M/s. Bhagyanagar Securities Private Limited (Acquirer 7) (Acquirer 1, Acquirer 2, Acquirer 3 Acquirer 4, Acquirer 5, Acquirer 6 and Acquirer 7 are collectively referred to as "Acquirers") to the residual public shareholders of Bhagyanagar Properties Limited ( the "Target Company"/ "BPL") pursuant to Regulation 27 (i) (a) of Securities and Exchange Board of India (Delisting of Equity Shares) Regulations, 2021 ("Delisting Regulations") in accordance with terms and conditions set out in the exit offer public announcement dated November 29, 2022 and the Exit Offer letter dated November 29, 2022 ("Exit Letter of Offer").

This Exit Offer Advertisement is in continuation of and should be read in conjunction with the Exit Offer PA and Exit Letter of Offer. Capitalized terms used in this Exit Offer Advertisement and not defined herein shall have the same meaning as ascribed to it in the Exit Offer PA and Exit Letter of Offer.

#### 1. DATE OF DELISTING

- 1.1 Pursuant to Notice No.20221128-10 dated November 28, 2022 from BSE Limited ("BSE Final Delisting Approval"), the trading of equity shares of the Target Company (Scrip Code: 540621) is discontinued with effect from December 12, 2022 (BSE Date of Delisting) and delisted from BSE records with effect from December 19, 2022.
- 1.2 Pursuant to Circular no.1433/2022 dated November 28, 2022 from NSE Limited ("NSE Final Delisting Approval"), the trading of equity shares of the Target Company (Scrip Symbol BHAGYAPROP) is discontinued with effect from December 12, 2022 (NSE Date of Delisting) and delisted from NSE records with effect from December 19, 2022.

#### 2. INVIVATION TO RESIDUAL SHAREHOLDERS TO AVAIL THE EXIT OFFER

- 2.1 A separate exit letter of offer along with exit application form ("Exit Letter of Offer") containing the terms and conditions for ticipation of the Residual Shareholders during the period of one year from the BSE and NSE Date of Delisting (December 19, 2022) to December 18, 2023 ("Exit Window") has been despatched by the Acquirers to the Residual Shareholders or December 01, 2022 whose names appear in the Register of Members of the Target Company as on November 25, 2022. During the period from December 19, 2022 to September 30, 2023, 223 residual shareholders have availed the exit offer window tendering about 6,41,222 equity shares. The payment of consideration has been settled to these residual shareholders as per the terms indicated in the Exit Offer Letter. The remaining Residual shareholders are requested to avail the exit offer by tendering their equity shares at Rs.42.25 per equity share ("Exit Price") during the Exit Window, by submitting the required documents to the Registrar to the Delisting Offer, as set out in the Exit Letter of Offer
- If the Residual Shareholders do not receive or misplace the Exit Letter of Offer, they may obtain a copy of the Exit Letter of Offer by writing to the Registrar to the Delisting Offer; Kfin Technologies Limited clearly marking the envelope "Bhagyanagar Properties Limited – Exit Offer". The Residual Shareholder may also download the soft copy of the Exit Letter of Offer from the website of the Target Company; www.bhagyanagarproperties.com and from the website of the Manager to the Offer www.akasamconsulting.com.
- 2.3 For the guarter ended September 30, 2023, follow-up communication to the Residual Shareholders has been sent on Octobe 20, 2023 by email in terms of Regulation of 27(1)(b) of the SEBI Delisting Regulations and the Manager to the Offer in coordination with the Acquirers, has filed a quarterly progress report with BSE Limited and The National Stock Exchange of India Limited (NSE) on October 25, 2023 in terms of Regulation 27(1) (c) of the SEBI Delisting Regulations.

#### 3. PAYMENT OF CONSIDERATION TO THE RESIDUAL SHAREHOLDERS

Subject to the fulfillment of the terms and conditions mentioned in the Exit Letter of Offer, the Acquirers shall make the payment on a monthly basis, within ten working days from the end of relevant calendar month in which the Exit Application Forms have been received by the Acquirers ("Monthly Payment Cycle"). Payment will be made to only those Residual Shareholders who have validly tendered their equity shares by following the instructions set out in the Exit Letter of Offer and receipt of equity shares in the special depository escrow account (as defined in the Exit Letter of Offer / receipt of physical share certificates along with duly filled in transfer deeds and Exit Application Forms) by the Registrar to the Delisting Offer. It should be noted that the Acquirers reserves the right to make the payment earlier. Settlement of payment has been completed successfully to all the shareholders who have validly tendered their equity shares during the previous quarter period from July 01, 2023 to September 30, 2023.

If any Residual Shareholders have any query with regard to the Exit Offer / or Exit Window, they should consult the Managers to the Offer or Registrars to the Offer as per the details given below. All other terms and conditions of the Delisting Offer as set forth in the Exit Offer Public Announcement and Exit Letter of Offer shall remain unchanged.

The Acquirers accepts the full responsibility for the information contained in this Exit Offer Advertisement and confirms that such nformation is true, fair and adequate in all material aspects

#### The details of the Manager to the Offer and Registrar to the Offer are as under:

MANAGER TO THE OFFER	REGISTRAR TO THE OFFER	
akasam <sup>(0)</sup> akasam consulting private limited "akasam" 10-117/1/1, level 3 & 4, Masab Tank, Hyderabad-500004, Phone No.: +91-40-6644 4999/55 Fax No.: +91-40-2333 5511 Email: info@akasamconsulting.com mpnaidu@akasamconsulting.com Website: www.akasamconsulting.com, Contact Person: Mr. M P Naidu, Vice President (Mobile: 9949695940) SEBI Registration. No.: INM000011658 CIN:U74140TG2000PTC035024	Nanakramguda, Hyderabad-032, Telangana.T Toll free No:1-800-3454-001 Fax: 040-230011 Email : bpl.delistingoffer@kfintech.com	elNo.: +91 040-67 162222 53 :tingoffer@kfintech.com
	For and on behalf	of the Acquirers
Date : October 26, 2023 Place : Secunderabad	Sd/- Narender Surana	Sd/- Devendra Surana

# **रेम मेहर** DESH SEWAK

ਸਿੰਘ ਨਗਰ ਨੇ ਦੱਸਿਆ

ਕਿ ਮਿਤੀ 24-10-

ਚੱਧਰੀਵਾਂਲ, ਤਹਿਸੀਲ ਬਟਾਲਾ

ਜ਼ਿਲਾ ਗੁਰਦਾਸਪੁਰ। ਸਾਡਾ ਪੁੱਤਰ

ਜਗਪ੍ਰੀਤ ਸਿੰਘ ਉਰਫ਼ ਜੱਗੀ ਸਾਡੇ

ਕਹਿਣੇ ਸੁਣਨੇ ਤੋਂ ਬਾਹਰ ਹੈ ਅਤੇ

ਆਪਣੀ ਮਨ ਮਰਜ਼ੀ ਕਰਦਾ ਹੈ। ਅਸੀ

ਆਪਣੇ ਪੁੱਤਰ ਜਗਪੀਤ ਸਿੰਘ ਉਰਫ਼

ਜ਼ਾਇਦਾਦ ਤੋਂ ਬੇਦਖ਼ਲ ਕਰਦੇ ਹਾਂ, ਲੈਣ

ਦੇਣ ਕਰਨ ਵਾਲ਼ੇ ਖ਼ੁਦ ਜ਼ਿੰਮੇਵਾਰ

ਹੋਣਗੇ। ਸਾਡਾ ਅਤੇ ਸਾਡੇ ਪਰਿਵਾਰ ਦ

ਇਸ ਨਾਲ਼ ਕੋਈ ਤਲਕ ਵਾਸਤਾ ਨਹੀ

🖛 ਮੈੱ, ਰਾਜਬੀਰੀ ਪਤਨੀ ਕਿਸ਼ਨ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਹਨਾਂ ਨਾਲ ਲੈਣ ਦੇਣ ਕਰਨ ਵਾਲਾ

ਵਾਸੀ #1306, ਗਰੀਨ ਪਾਰਕ

ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ

ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ

ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ

ਰਿਹਾ। ਸੰਬੰਧਤ ਨਟ ਕਰਨ।

ਦੀ ਧੋਲਾ ਬਹੁਮੰਤਵੀ ਸਹਿਕਾਰੀ ਖੇਤੀ ਬਾੜੀ ਸਭਾ ਪਿੰਡ ਧੋਲਾ ਤਹਿਸੀਲ ਗਿੱਦੜਬਾਹਾ ਜ਼ਿਲਾ ਸੀ ਮਕਤਸਰ ਸਾਹਿਬ ਪੰਜਾਬ

ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਦੀ ਧੋਲਾ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿੱਚ ਸੇਲਜਮੈਨ ਦੀ ਖਾਲੀ ਅਸ਼ਾਮੀ ਡੀ ਸੀ ਰੇਟਾਂ ਤੇ ਭਰਨ ਸਬੰਧੀ ਅਰਜੀਅ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਦੀ ਦਸਵੀਂ ਪੰਜਾਬ ਵਿਸ਼ੇ ਨਾਲ ਪਾਸ ਕੀਤੀ ਹੋਵੇ ਅਤੇ ਕਿਸੇ ਵੀ ਮਾਨਤਾ ਪਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਗਰੈਜੁਏਟ ਦੀ ਡਿਗਰੀ ਕੀਤ ਹੋਵੇ। ਉਮੀਦਵਾਰ ਨੇ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਵਿਭਾਗ ਦੇ "ਓ" ਲੈਵਲ ਦੇ ਸਰਟੀਫਿਕੇਟ ਦਾ ਕੋਰਸ ਪਾ ਕੀਤਾ ਹੋਵੇ ਜਾਂ ਉਮੀਦਵਾਰ ਨੇ ਸਰਕਾਰ ਵੱਲੋਂ ਪਵਾਨਤ ਕਿਸੇ ਸੈਸਥਾ ਜਾਂ ਕਿਸੇ ਮਸ਼ਹਰ ਸੈਸਥਾ ਜੋ ISO 9001 ਅਨਸਾ ਤਸਦੀਕ ਸੁਦਾ ਹੋਵੇ ਤੋਂ ਘੱਟੇ ਘੱਟ 120 ਘੰਟੇ ਦਾ ਕੋਰਸ ਪਾਸ ਕੀਤਾ ਹੋਵੇ। ਓ) ਪਰਸਨਲ ਕੰਪਿਊਟਰ ਦਾ ਕੋਰਸ ਜ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਆਫਿਸ ਪ੍ਰੋਡਕਟੀਵਟ ਐਪਲੀਕੇਸ਼ਨ ਦਾ ਕੋਰਸ ਜਾਂ ਡੈਂਸਕਟਾਪ ਪਬਲਿਸਿੰਗ ਦ ਕਰਦੇ ਹੋਏ ਗਿਰੋਹ ਦੇ ਕੋਰਸ ਕੀਤਾ ਹੋਵੇ। ਉਮੀਦਵਾਰ ਪੇਂਡੂ ਪਿਛੋਕੜ ਦ 02 ਮੈਂਬਰਾਂ ਨੂੰ ਗ੍ਰਿਫਤਾਰ ਹੋਵੇ।ਉਮੀਦਵਾਰ ਦੀ ਉਮਰ 18 ਤੋਂ 37 ਸਾਲ ਤੱਕ ਹੋਵੇ ਉਮੀਦਵਾਰ ਆਪਣੀਆਂ ਅਰਜੀਆਂ ਮਿਤੀ 10-11-2023 ਕਰਨ ਵਿੱਚ ਸਫਲਤਾ ਤੱਕ ਦਸਤੀ ਜਾਂ ਰਜਿਸਟਰਡ ਪੱਤਰ ਰਾਹੀਂ ਸਭਾ ਦੇ ਸਕੱਤ ਪ੍ਰਾਪਤ ਕੀਤੀ। ਨੂੰ ਕੰਮ ਵਾਲੇ ਦਿਨ ਭੇਜ ਸਕਦੇ ਹਨ। ਮਿਥੇ ਸਮੇਂ ਤੋਂ ਬਾਅ

ਇਸ ਸਬੰਧੀ ਪ੍ਰੈਸ ਪੁਪਤ ਹੋਈਆ ਅਰਜੀਆਂ ਨੂੰ ਵਿਚਾਰਿਆ ਨਹੀਂ ਜਾਵੇਗ ਉਮੀਦਵਾਰ ਅਰਜੀਆਂ ਦੇਣ ਸਮੇਂ ਅਟੈਸਟਡ ਦਸਤਾਵੇਜ ਕਾਨਫਰੰਸ ਨੂੰ ਜਾਣਕਾਰੀ ਅਤੇ ਇੰਟਰਵਿਊ ਵਾਲੇ ਦਿਨ ਅਸਲ ਦਸਤਾਵੇਜ ਨਾਲ ਹ ਦਿੰਦੇ ਹੋਏ ਡਾ. ਅਖਿਲ ਕੇ ਆਉਣ। ਇੰਟਰਵਿਊ ਮਿਤੀ 15–11–2023 ਸਭਾ ਦੇ ਚੌਧਰੀ, ਆਈ.ਪੀ.ਐਸ ਦਫਤਰ ਵਿੱਚ 11 ਤੋਂ 1 ਵਜੇ ਤੱਕ ਹੋਵੇਗੀ। ਸਲੈਕਸ਼ਨ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। ਸੀਨੀਅਰ ਕਪਤਾਨ ਸਹੀ ਸੱਕਤਰ ਦੀ ਧੋਲਾ ਬਹਮੰਤਵੀ ਸਹਿਕਾਰੀ ਖੇਤੀ ਬਾੜ ਪੁਲਿਸ ਸ਼ਹੀਦ ਭਗਤ

ਸਭਾ ਪਿੰਡ ਧੋਲਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ਼ੁ ਮਕਤਸਰ ਸਾਹਿਬ (ਪੰਜਾਬ ਫੋਨ ਨੰਬਰ 94170-55375 (ਸਕੱਤਰ)

#### ਪ੍ਰਧਾਨ 99882-57183 (ਬਲਜਿੰਦਰ ਸਿੰਘ 2023 ਨੂੰ ਰਾਮ ਲਾਲ ਰਲਾਸੀਫਾਈਡ ਇਸ਼ਤਿਹਾਰ **MASSIELEE** ADVERTISEMENTS

ਨਾਂ ਬਦਲੀ ਬੇਦਖਲੀ ਨੋਟਿਸ 🖝 ਮੈਂ\*, ਗਗਨਦੀਪ ਕੌਰ ਸਿੱਧੂ ਪਤਨੀ 🛭 🖝 ਮੈਂ\*, ਬਲਵੀਰੋ ਪਤਨੀ ਲੋਟ ਕੇਵਲ ਅਰਸ਼ਦੀਪ ਸਿੰਘ ਨਿਵਾਸੀ #ਬੀ−3/ ਵਾਸੀ ਪਿੰਡ ਯੂਸਫਪੁਰ ਦਾਰੇਵਾਲ 247, ਜੰਡਾ ਵਾਲਾ ਰੋਡ, ਤਹਿਸੀਲ ਜਿਲਾ ਜਲੰਧਰ ਨੇ ਆਪਣੇ ਲੜਕੇ ਬਰਨਾਲਾ ਆਪਣਾ ਨਾਂ ਬਲਵਿੰਦਰ ਸਿੰਘ ਜੋ ਕਿ ਮੇਰੇ ਕਹਿਣੇ ਗਗਨਦੀਪ ਕੌਰ ਸਿੱਧੂ ਤੋਂ ਬਦਲ ਕੇ ਤੋਂ ਬਾਹਰ ਹੈ ਤੇ ਆਪਣੀ ਮੰਨਮਰਜੀ ਤੇ ਗਗਨਦੀਪ ਕੌਰ ਕਰ ਲਿਆ ਹੈ। ਲੜਾਈ ਝਗੜਾ ਕਰਦਾ ਹੈ। ਮੈਂ ਇਸ 🕶 ਮੈ`, ਰਾਜ ਕੁਮਾਰੀ ਸਰਮਾ ਵਾਸੀ ਨ ਆਪਣੀ ਚੱਲ ਤੋਂ ਅਚੱਲ ਅਸੋਕ ਰਤਨ ਵਾਸੀ #62, ਪਹਿਲੀ ਜਾਇਦਾਦ ਤੋਂ ਬੇਦੋਖਲ ਕਰ ਰਹੀ ਹਾਂ ਮੰਜ਼ਿਲ, ਜੀ ਬਲਾਕ, ਐਵਨਿਊ 99, ਇਸ ਨਾਲ ਲੈਣ-ਦੇਣ ਕਰਨ ਵਾਲ ਵੇਵ ਅਸਟੇਟ, ਸੈਕਟਰ-99, ਸੈਕਟਰ- ਖੁੱਦ ਜਿੰਮੇਵਾਰ ਹੋਵੇਗਾ। 85, ਮੋਹਾਲੀ, ਤਹਿਸੀਲ ਅਤੇ ਜਿਲਾ 🖝 ਅਸੀ ਕਸਮੀਰ ਸਿੰਘ ਪੱਤਰ ਅਮਰ ਐਸ.ਏ.ਐਸ. ਨਗਰ, ਨੇ ਅਪਣਾ ਨਾਮ ਸਿੰਘ ਅਤੇ ਮਨਜੀਤ ਕੌਰ ਪਤਨੀ

ਰਾਜ ਕੁਮਾਰੀ ਸ਼ਰਮਾ" ਤੋਂ ਬਦਲਕੇ ਰਾਜ ਕਸ਼ਮੀਰ ਸਿੰਘ, ਵਾਸੀ ਪਿੰਡ ਤੇ ਡਾਕ ਕੁਮਾਰੀ ਰੱਖ ਲਿਆ ਹੈ। ਮੈਂ, ਬੇਅੰਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਪਿੰਡ ਨੰਡਿਆਲੀ, ਡਾਕ ਰਾਮਪੁਰ ਲਡਿਆਲੀ ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ ਨੇ ਆਪਣੇ ਨਾਬਾਲਗ ਪੱਤਰ ਦਾ ਨਾਮ ਏਕਮਜੋਤ ਸਿੰਘ ਤੋਂ ਬਦਲ ਕੇ ਸਿੰਘ ਏਕਮਜੋਤ

ਜੱਗੀ ਨੂੰ ਆਪਣੀ ਚੱਲ ਅੱਚਲ ਰੱਖ ਲਿਆ ਹੈ। 🖝 ਮੈੱ. ਅਵਤਾਰ ਸਿੰਘ ਚਹਿਲ ਪੁੱਤਰ ਦਰਸਨ ਸਿੰਘ ਵਾਸੀ ਪਿੰਡ ਜੌਈਆਂ ਜਿਲਾ ਮਾਨਸਾ ਨੇ ਆਪਣਾ ਨਾਮ ਬਦਲ ਕੇ ਅਵਤਾਰ ਸਿੰਘ ਰੱਖ ਲਿਆ

🖛 ਮੈਂ, ਕਿਰਨਜੀਤ ਕੌਰ ਪਤਨੀ ਵਾਸੀ #710 ਗਲੀ ਨੂੰ. 06 ਗੁਰਮੇਲ ਸਿੰਘ ਬਰਾੜ ਵਾਸੀ ਪਿੰਡ ਸਰਸ਼ਵਤੀ ਵਿਹਾਰ ਡੇਰਾਬੱਸੀ, ਤਹਿਸੀਲ ਖਿਡਕੀਆਂ ਵਾਲਾ ਸੀ ਮੁਕਤਸਰ ਸਾਹਿਬ ਪੰਜਾਬ 152026 ਮੈਂ ਡੋਰਾਬੱਸੀ ਜਿਲਾ ਮੋਹਾਲੀ ਨੇ ਆਪਣੇ ਲੜਕੇ ਰਾਜਿੰਦਰ ਪਾਲ ਤੇ ਨੂੰਹ ਦਰਸ਼ਨਾ ਆਪਣਾ ਨਾਮ ਬਦਲ ਕੇ ਕਿਰਨਜੀਤ ਤੇ ਪੋਤਾ ਰੋਹਿਤ ਨੂੰ ਕਹਿਣੇ ਤੋਂ ਬਾਹਰ ਕੌਰ ਬਰਾੜ ਰੱਖ ਲਿਆ ਹੈ।

🖛 ਮੈਂ, ਹਰਦੀਪ ਕੌਰ ਬਾਜਵਾ ਪਤਨੀ ਹੋਣ ਕਰਕੇ ਆਪਣੀ ਚਲ ਅਚੱਲ ਪਰਦੀਪ ਸਿੰਘ ਬਾਜਵਾ ਵਾਸੀ ਮਕਾਨ ਨੈਂ.87, ਗਲੀ ਨੈਂ.3, ਰਣਜੀਤ ਵਿਹਾਰ, ਸਰਹਿੰਦ ਰੋਡ, ਪਟਿਆਲਾ ਨੇ ਖ਼ੁਦ ਜਿੰਮੇਵਾਰ ਹੋਵੇਗਾ। ਆਪਣਾ ਨਾਮ ਬਦਲ ਕੇ ਹਰਦੀਪ ਕੋਰ 🖛 ਮੈੱ, ਮਹਾਵਤੀ ਪਤਨੀ ਭਜਨ ਲਾਲ

ਰੱਖ ਲਿਆ ਹੈ। 🖛 ਮੈਂ, ਰਾਜ ਕੁਮਾਰ ਸੈਣੀ ਪੁੱਤਰ ਮਾਂਗੇ ਕਲੋਨੀ, ਲੋਹਗੜ੍ਹ, ਜੀਰਕਪੁਰ ਤਹਿਸੀਲ ਲਾਲ ਵਾਸੀ ਮਕਾਨ ਨੰਬਰ-53-ਏ, ਡੇਰਾ ਬੱਸੀ, ਜਿਲਾ ਮੋਹਾਲੀ ਨੇ ਆਪਣੇ ਸੈਕਟਰ-30ਬੀ, ਚੰਡੀਗੜ੍ਹ ਨੇ ਆਪਣਾਂ ਲੜਕੇ ਧਾਨ ਸਿੰਘ ਤੇ ਨੂੰਹ ਪੂਜਾ ਵਾ ਨਾਮ ਰਾਜ ਕੁਮਾਰ ਸੈਣੀ ਤੋਂ ਬਦਲ ਕੇ ਲੜਕੇ ਧਰਮਵੀਰ ਸਿੰਘ ਤੇ ਨੌਹ ਪਿੰਕੀ

ਰਾਜ ਕਮਾਰ ਰੱਖ ਲਿਆ ਹੈ। ਮੈਂ, Jit Ram ਪੁੱਤਰ ਰਾਮ ਦਾਸ ਆਪਣੀ ਚਲ ਅਚੱਲ ਜਾਇਦਾਦ ਤੋਂ ਵਾਸੀ ਪਿੰਡ ਪਸਿਆਣਾ ਤਹਿਸੀਲ ਜਿਲਾ ਪਟਿਆਲਾ ਨੇ ਆਪਣਾ ਨਾਮ 3 ਬਦਲ ਕੇ Jeet Ram ਰੱਖ ਲਿਆ ਹੈ। ਹੋਵੇਗਾ।

🖝 ਮੈ\*, Sarabjit Kaur ਪਤਨੀ 🖛 ਮੈ\*, ਜਗਤਾਰ ਸਿੰਘ ਪੁੱਤਰ ਕਰਨੈਲ ਰਾਜਿੰਦਰ ਕੁਮਾਰ ਵਾਸੀ ਪਿੰਡ ਸਿੰਘ ਵਾਸੀ ਪਿੰਡ ਚੁਚਕ ਵਿੰਡ, ਪਸਿਆਣਾ ਤਹਿਸੀਲ ਜਿਲਾ ਤਹਿਸੀਲ ਜੀਰਾ, ਜਿਲ੍ਹਾ ਫਿਰੋਜਪੁਰ ਨੇ ਪਟਿਆਲਾ ਨੇ ਆਪਣਾ ਨਾਮ Sarbjit ਆਪਣੇ ਪੁੱਤਰ ਇੰਦਰਜੀਤ ਸਿੰਘ ਤੇ Kaur ਤੋਂ ਬਦਲ ਕੇ Sarabjeet ਨੂੰਹ ਕਮਲ ਕੋਰ ਨੂੰ ਕਹਿਣੇ ਤੋਂ ਬਾਹਰ Kaur ਰੱਖ ਲਿਆ ਹੈ। 🖝 I Mohammed Jahid Gill ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। S/o Mohammed Bashir ਇਹਨਾਂ ਨਾਲ ਲੈਣ ਦੇਣ ਕਰਨ ਵਾਲਾ

Resident of Mohalla Kacha ਖ਼ੁਦ ਜਿੰਮੇਵਾਰ ਹੋਵੇਗਾ। Darwaia Jamalpura 🖛 ਮੈਂ', ਰਣਜੀਤ ਸਿੰਘ ਪੁੱਤਰ ਸੁਖਦੇਵ Malerkotla Declare that I ਸਿੰਘ ਵਾਸੀ ਪਿੰਡ ਖਹਿਰਾ ਤਹਿਸੀਲ ave Changed my name

ਸਮਰਾਲਾ, ਜਿਲ੍ਹਾ ਲਧਿਆਣਾ,ਆਪਣ to ਲੜਕੇ ਕਮਲਪ੍ਰੀਤ ਸਿੰਘ ਅਤੇ ਨੂੰਹ ਨੈ:

ਹੋਣ ਕਰਕੇ ਆਪਣੀ ਚਲ ਅਚੱਲ

ਜਗਤਾਰ ਸਿੰਘ ਜੱਬੇਵਾਲ ਮੱਲਪੁਰ ਅੜਕਾਂ/26 ਅਕਤੂਬਰ: ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸੁੰਨਸਾਨ ਰਸਤਿਆ ਤੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੱਟ-ਖੋਹਾਂ ਕਰਨ ਵਾਲੇ ਅੰਤਰ ਜਿਲ੍ਹਾ ਗਿਰੋਹ ਦਾ ਪਰਦਾਫਾਸ਼

> ਵਾਸੀ ਜੰਡਿਆਲਾ ਨੇ ਥਾਣਾ ਸਦਰ ਬੰਗਾ ਪੁਲਿਸ ਨੂੰ ਸੂਚਨਾਂ ਦਿੱਤੀ ਕਿ ਮਿਤੀ 22-10-2023 ਨੂੰ ਉਹ ਆਪਣੇ ਘਰ ਤੋਂ ਪਿੰਡ ਸੁੰਢ ਨੂੰ ਘਰੇਲੂ ਸਮਾਨ ਖਰੀਦਣ ਲਈ ਆਪਣੀ ਸਕੂਟਰੀ ਤੇ ਜਾ ਰਿਹਾ ਸੀ ਤਾਂ ਪਿੰਡ ਦੇ ਬਾਹਰ ਆਦਰਸ਼ ਸਕੂਲ ਲਾਗੇ 03 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਤੇ ਦਾਤਰ ਦੀ ਨੋਕ ਤੇ ਉਸਤੋਂ 15,000/-ਰੁਪਏ ਉਸਦਾ ਮੋਬਾਇਲ ਫੋਨ ਖੋਹ ਕੇ ਭੱਜ ਗਏ, ਜਿਸਤੇ ਮੁਕੱਦਮਾ ਨੰਬਰ 92 ਮਿਤੀ 24-10-2023 ਅ/ਧ 379-ਬੀ, 34 ਭ:ਦ: ਤਹਿਤ ਥਾਣਾ ਸਦਰ ਬੰਗਾ ਵਿਖੇ 03 ਦੋਸ਼ੀਆਂ

> > ਪਬਲਿਕ ਨੋਟਿਸ

ਨਮੁਖ ਸੀ ਸ਼ੈਯਮ ਗੁਰਗ, ਐਚਸੀਐਸ, ਅਸਿਸਟੈੱਟ ਅਸਟੇਟ

ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫਸਰ ਦੀਆਂ

ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

ਰਿਹਾਇਸੀ ਸਾਈਟ ਨੂੰ 414, ਸੈਕਟਰ 20-ਏ, ਚੈਡੀਗ

ਜਾਰਪੀ 12270) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ

਼੍ਰੇਰਾਕੇਸ਼ ਮਾਗੇ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤ

ਬਦੀਲ ਕਰਨ ਸਬੰਧੀ। ਜਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਚ

ੀ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸੀ ਰਾਕੇਸ਼ ਮਾਰ

ਰਹਾਇਸੀ ਸਾਈਟ ਨੇ 414, ਸੈਂਕਟਰ 20-ਏ, ਚੈਡੀਗੜ੍ਹ ਦੇ 50 ਸਿਦੀ ਹਿੱਸੇ ਦੇ ਮਾਲਕ/ਲੀਜੀ ਹਨ। ਰੋਹਿਨੀ ਮਾਗੋ, ਸ਼ਿਵੀਕਾ ਮਾਗੋ

ਯੋਤੀ ਮਾਗੋ ਨੇ ਦਸਿਆ ਹੈ ਕਿ ਸੀ ਰਾਕੇਸ਼ ਮਾਗੋ ਦੀ ਮੌਤ ਮਿਤ

18/11/2020 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ

1371172020 ਨੂੰ ਹ ਯੂਕਾਰ ਅੰਡ ਕੁਸ ਨੇ ਦਸਆਂ ਹੈ ਕਿ ਸ਼ਿੱਤਕ ਸਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਾ ਹਨਾਂ 1. ਸਿਵੀਕ ਮਾਗੋਂ-ਪੁੱਤਰੀ, 2. ਜਯੱਤੀ ਮਾਗੋਂ-ਪਤਨੀ, 3. ਰੋਹਿਨੀ ਮਾਗੋਂ-ਪੁੱਤਰੀ ਹੁਣ, ਰੋਹਿਨੀ ਮਾਗੋ, ਸ਼ਿਵੀਕਾ ਮਾਗੋ, ਜਯੱਤੀ ਮਾਗੋ ਨੇ ਸਵ. ਸ਼੍ਰੰ

ਭਾਕੇਸ਼ ਮਾਗੋ ਦੀ ਮਲਕੀਅਤ ਰਿਹਾਇਸੀ ਸਾਈਟ ਨੇ 414, ਸੈਕਟ

0-ਏ, ਚੈਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨ ਸੀਅਤ ਮੈਂਡ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ

ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪ

ਜੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰ

ਨਾ ਕਾਊਨੀ ਵਾਗਾ ਤੇ ਟਿਨਾਵਾ ਕਿਸੇ ਹੋਰ ਵਾਗਾ ਬਾਰੇ ਜਾਣਕਾਰ 1 ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ ਸੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੱਤਕਾਨ

ਤੋਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ ਹੈ ਤ

ਤੇਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੋਟਰੀ ਤ ਤਸਦੀਕ ਹਲਫਨਾਮੇ ਦੇ ਨਾਲ) ਨਿਮਨਾ ਹਸਤਾਖਰੀ ਦੇ ਦਫ਼ਤਰ ਇ

ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਐਦਰ ਭੇਜ ਸਕਦ

ੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦ

ਮੰਨਿਆ ਨਹੀਂ ਜਾਵੇਗਾ।

ਆਜਿਹਾ ਨਾ ਹੋਣ' ਤੋਂ ਚੁੱਖਕਕਤ ਜਾਇਦਾਦ ਦੇ ਦਰਸਾਈ ਹੈਸੇ ਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰ ਾਇਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਕਿਸੇ ਦਾਅੰ

, ਸੀ ਸ਼ਾਹਮ ਗਰਗ, ਐਚਸੀਐਸ, ਅਸਿਸਟੈ'ਟ ਅਸਟੇਟ ਆਫਿਸਰ

ਵਰਤੋਂ' ਕਰਦੇ ਹੋਏ

a to

ਯੂ.ਟੀ., ਚੰਡੀਗੜ (ਅਸਟੇਟ ਅਤਸਰ ਦੀਆਂ ਸ਼ਕਤੀਅ

ਪਬਲਿਕ ਨੋਟਿਸ

ਸਨਮੁਖ ਸ਼੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸ

3 , ਯੂ.ਟੀ., ਚੰਡੀਗੜ੍ਹਾ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੰ

ਸਿੰਗਲਾ ਦੇ ਨਾਂ ਹੈ। ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤੇ ਸ਼੍ਰੀਮਤੀ ਸੰਗੀਤਾ ਸਿੰਗਲਾ ਨੇ ਦਸਿਆ ਹੈ ਕਿ ਸ੍ਰੀ ਵਿਨੇਂਦ ਕੁਮਾਰ ਸਿੰਗਲਾ ਉਪਰੋਕਤ ਜਾਇਦਾਦ ਦੇ 33.33 ਫੀਸਦੀ

ਹਿਸੇ ਦੇ ਮਾਲਕ ਹਨ। ਹੁਣ, ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤੇ ਸ੍ਰੀਮਤੀ ਸੰਗੀਤਾ ਸਿੰਗਲਾ ਨੇ ਸ੍ਰੀ ਇਮਾਨਬੀਰ ਸਿੰਘ ਧਾਲੀਵਾਲ, ਪੀਸੀਐਂਸ, ਪ੍ਰਧਾਨਗੀ ਅਫਸਰ, ਲੱਕ ਅਦਾਲਤ, ਚੰਡੀਗੜ ਦੀ

ਾਣਯੋਗ ਅਦਾਲਤ ਦੇ ਸਮਝੌਤਾ ਹਕਮਨਾਮਾ ਮਿਤੀ 8.9.2011

ਦੇ ਆਧਾਰ 'ਤੇ ਜਾਇਦਾਦ ਦੇ 1/3 ਹਿਸੇ ਦੀ ਆਪਣੇ ਪ੫ ਵਿਚ ਤਬਦੀਨੀ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ

ਸਵਰਗਵਾਸੀ ਦੇ ਉਪਰ ਦੋਸੇ ਕਾਨੂਨੀ ਵਾਰਸਾਂ ਤੋਂ ਇਲਾਵਾ ਕਿਸ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ

ਚੈਡੀਗੜ੍ਹ ਨੂੰ ਵੱਧਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ

ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰ ਦੇ ਪੱਖ

ਵਚ ਕੀਤੇ ਜਾਣ 'ਚ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ

ਲਿਖ਼ਤੀ ਤੌਰ 'ਤੇ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨ

ਦੇ ਐਦਰ ਐਗਜੀਕਿਊਟਿਵ ਮੈਜਿਸਟਰੇਟ/ਨੋਟਰੀ ਪਬਲਿਕ ਤੋ

ਸਦੀਕ ਹਲਫਨਾਮੇ ਦੇ ਰੂਪ ਵਿਚ ਆਪਣੇ ਇਤਰਾਜ ਦੇ ਸਹੀ ਹੋਣ

ਜਿਮੇਵਾਰੀ ਲੈਂਦੇ ਹੋਏ ਅਸਟੇਟ ਦਫਤਰ, ਸੈਕਟਰ 17, ਚੰਡੀਗੜ ਵਿਖੇ

ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੋ

/3 ਹਿੱਸੇ ਦਾ ਇਤਕਾਲ ਇਸ ਅਨੁਸਾਰ ਕਰਨ ਦਾ ਇਦਰਾਜ ਕ

ਵਰਤੋਂ ਕਰਦੇ ਹੋਏ) ਵਿਸ਼ਾ : ਐਸਸੀਓ ਨੂੰ 8, ਸੈਕਟਰ 11–ਡੀ,

ਚੰਡੀਗੜ੍ਹ ਦੇ 1/3 ਹਿਸੇ ਦੀ ਤਬਦੀਲੀ ਸਮਝੌਤਾ ਹੁਕਮਨਾਮਾ ਮਿਤੀ 8.9.2018 ਦੇ

ਆਧਾਰ 'ਤੇ ਸੀ ਵਿਨੱਦ ਕਮਾਰ ਸਿੰਗਲਾ ਦੇ

ਨਾਂ ਤੋਂ ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤੋ

ਸ਼੍ਰੀਮਤੀ ਸੰਗੀਤਾ ਸਿੰਗਲਾ ਦੇ ਨਾਂ ਕਰਨ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ

ਤਾਬਕ ਐਸਸੀਓ ਨੂੰ 8, ਸੈਕਟਰ 11-ਡੀ,

ਚੰਡੀਗੜ੍ਹ ਦਾ 1/3 ਹਿਸਾ ਸ੍ਰੀ ਵਿਨੰਦ ਕੁਮਾਰ

ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ

ਜਬੰਧੀ।

INTHE COURT OF Ms. Ramandeep Kaur **Civil Judge** (Junior Division) 9, Jalandhar JASPAL SINGH Vs. **BALIIT SINGH** CNR No. PBJL02-005495-2022 Next Date: 12-12-2023 CS/3003/2622 Suit for grant of decree of declaration as prayed for Suit for grant of decree of Permanent injunction as prayed for UBLICATION ISSUEDTO **BALJIT SINGH S/o CHANAN** SINGH VILLAGE DRAWAN, SUB

COURT NOTICE

(U/o 5 Rule 20 CPC)

TEHSIL BHOGPUR, TEH AND DISTT JALANDHAR (PB) above titled case, the defendant(s)/respondent(s) could not be served. It is ordered that defendant(s)/respondent(s) should ppear in person or through counsel

on 12-12-2023 at 10a.m. For details log on to https://highcourtchd.gov.in/ s=district\_notice&district=Jalandha

Civil Judge (Junior Division)-9 Jalandhar Dated, this day of 23-10-2023

COURT NOTICE INTHE COURT OF

Sh. Manik Kaura **Judicial Magistrate First** Class-13, Jalandhar

NUWAVES GLASS PVT LTD Vs. **KAMLESH KUMAR** 

CNR No. PBJL03-003523-2020 Next Date:-08-12-2023

NACT/999/2020 PUBLICATION ISSUED TO: **KAMLESH KUMAR** 

#### PROP/PARTINER M/S GANPAT DECORS JANDI MOHALLA BAZAR RAMSUKH DASS DEROZEPUR

In above titled case, the accused could not be served. It is ordered that accused should appear in person or through counsel on 08-12-2023 at 10.00 a.m.

For details log on to https://highcourtchd.gov.in/

?trs=district\_notice&district=Jalandhar **Judicial Magistrate** First Class-13 Jalandhar

Dated, this day of 22-10-2023

ਲਤੀ

ਦਿੱਤਾ ਜਾਵੇਗਾ ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹ ਜਾਵੇਗਾ। ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ-3 ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ सतने खतने तेथे। ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ

ਟੈਂਡਰ ਨੋਟਿਸ ਕੰਮ ਦਾ ਨਾਮ

(ਆਨਲਾਈਨ

ਬੋਲੀ ਜਮ੍ਹਾ ਸਾਰਣੀ ਤਕਨੀਕੀ ਬੋਲੀ ਖੁੱਲਣ ਦਾ ਸਮਾਂ

ਲੱਟਾਂ-ਖੋਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਦੇ 2 ਮੈਂਬਰ ਕਾਬੂ ਖਿਲਾਫ਼ ਦਰਜ ਕੀਤਾ ਗਿਆ। ਸ੍ਰੀ ਮੁਕੇਸ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਮਾਰ, ਕਪਤਾਨ ਪੁਲਿਸ (ਜਾਂਚ), ਸਭਸ ਪਤੀ ਦੇ ਗੁੱਮ ਹੋਣ ਵਾਰੇ ਸੂਚਨਾ ਨਗਰ ਅਤੇ ਸ੍ਰੀ ਸਰਵਣ ਸਿੰਘ ਬੱਲ,

ਦਾਰਲ ਕਜ਼ਾ ਪੰਜਾਬ (ਆਲ ਇੰਡੀਆ ਮੁਸਲਿਮ ਪ ਬੋਰਡ) ਮਾਲੇਰਕੋਟਲ ਡੀ.ਐਸ.ਪੀ ਬੰਗਾ ਦੀ ਅਗਵਾਈ ਹੇਠ ਬਰਡ / ਸਾਲਰਕਟਨਾਂ ਮਾਮਲਾ ਨੈਂਬਰ 35/161–1444 ਹਿਜਰੀ ਧਰ ਨੰਬਰ 1: ਮੁਸਕਾਨ ਨੈਸੇਰ ਪੁੱਤਰੀ ਸ਼ਬੀਰ, ਵਾਸੀ ਮੁਹੱਲਾ ਪਹਿਲਾ ਨਗਰ, ਡਾਕਖਾਨਾ ਮਲਸੀਆਂ ਜਿਲ੍ਹਾ ਜਲੰਧਰ ਇੰਸਪੈਕਟਰ ਰਜੀਵ ਕੁਮਾਰ ਮੁੱਖ ਅਫਸਰ ਥਾਣਾ ੱਧਰ ਨੰਬਰ 2: ਮੁਹੰਮਦ ਅਸ਼ਫਾਕ ਪੱਤਰ ਜੀਤ ਰਾਮ ਮਰਹਮ ਵਾਸੰ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਤੇਜੀ .No. B32/865 ਗਲੀ ਨੰਬਰ 4, ਨੋਡੇ ਸਰਕਾਰੀ ਸਕੂਲ ਭੱਰ ਨਾਲ ਕਾਰਵਾਈ ਕਰਦੇ ਹੋਏ ਇਸ ਲੱਟ-ਖੋਹ

ਪੁੱਖ ਹੋਵਾਂ ਹੈ ਧਰ ਨੈਂਬਰ 1 ਨੇ ਉਕਤ ਧਿਰ ਨੈਂਬਰ 2 ਦੇ ਖਿਲਾਫ ਉਸਦੇ ਧਿਰ ਨੰਬਰ 1 ਨੂੰ ਉਕਤ ਧਿਰ ਨੰਬਰ 2 ਦੇ ਰਿਲਾਫ ਉਸਦੇ ਕੁਮਸ਼ੁਦਾ ਹੋਣ ਦੇ ਕਾਰਨ ਨਿਕਾਰ ਖਤਸ ਡਕਵਾਉਣ ਲਈ ਦਾਤੁਲਕਜ਼ਾ ਪੰਜਾਬ ਵਿੱਚ ਮਾਮਲਾ ਦਰਜ ਕਰਵਾਇਆ ਹੈ ਜਿਸ ਕਰਕੇ ਧਿਰ ਨੰਬਰ 2 ਦੇ ਮੁਹੀਮਦਾ ਅਸ਼ਵਾਕ ਪੁੱਤਰ ਜੀਤ ਰਾਮ ਮਰਮੂਸ ਨੂੰ ਸੁਧਿਤ ਗੇਤਾ ਜਾਂਦਾ ਹੈ ਕਿ ਤੁਸੀਂ ਜਿੱਥੇ ਵੀ ਹੱਥੇ ਦਾਰੁਲਕਜ਼ਾ ਨੂੰ ਆਪਣੀ ਮੈਜੂਦਗੀ ਦੀ ਸੂਬਨਾ ਦਿਓ ਇਸ ਲਈ ਆਪ ਜੀ 2.2 ਗੱਬਰੁਲ ਆਪਸਿਰ 1.445 ਹਿਜਗੀ ਮੁਤਾਬਿਕ 7 ਨਵੰਬਰ 2.2 ਗੱਬਰੁਲ ਆਪਸਿਰ 1.445 ਹਿਜਗੀ ਮੁਤਾਬਿਕ 7 ਨਵੰਬਰ 2.203 ਨੂੰ ਸਵੇਂਫੇ 9 ਵਜੇ ਦਾਰੁਲ ਕਜ਼ਾ ਪੰਜਾਬ ਵਿਚ ਆਪਣੇ ਕਵਾਰਾਂ ਅਤੇ ਸਬੂਤਾਂ ਸਮੇਰ ਹਾਜ਼ਰ ਹੋ ਕੇ ਫਈ ਇਨਜਾਮ ਕਰੀ ਸੂਰਤ ਵਿੱਚ ਇਸ ਮਾਮਲੇ ਦਾ ਤਸਫੀਆ ਕਰ ਦਿੱਤਾ ਜਾਵੇਗਾ। ਜਾਰੀ ਕਰਨਾ: ਕਜੀ ਆਧਿਕ ਇਲਗੀ ਕਾਰੀ ਨੇ ਸ਼ਰੀਆਨ ਜਾਰੀ ਕਰਤਾ: ਕਾਜੀ ਆਸ਼ਿਕ ਇਲਾਹੀ ਕਾਜੀ ਏ ਸ਼ਰੀਆ: (ਦਾਰਲਕਜ਼ਾ ਪੰਜਾਬ) ਮੈਂਬਾਈਲ: 828905353(

ਸਨਮੁਖ ਸੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ) 0

ਕਿਸ਼ਾ: ਇੰਡਸਟਰੀਅਲ ਪਲਾਟ ਨੇ 613, ਬੇਜ-2, ਇੰਡਸਟਰੀਅਲ ਏਰੀਆ, ਚੈਡੀਗੜ ਦੇ 50 ਫੀਸਦੀ ਹਿਸੇ ਦੀ ਲੀਜ ਹੱਕ ਸਵ ਸ਼੍ਰੀ ਖੁਸ਼ੀ ਰਾਮ ਦੀ ਬਿਨਾ ਵਸੀਅਤ ਮੈਂਡ ਮਿਡੀ 9.5.1998 ਵ

ਆਪਾਰ ਤ ਤਬਦਾਨ ਕਰਨ ਸਥੰਬ। ਆਮ ਜਨ ਸਥਾਰਨ ਤੇ ਸਾਰੇ ਸੰਬੰਧੀਆਂ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਇਸ ਦਫਤਰ ਦੇ ਫਿਕਾਰਡ ਮੁਤਾਬਕ ਇਡਸਟਰੀਅਲ ਪਰਨਾ ਨੇ 613, ਢੇਂਜ-2, ਇਡਸਟਰੀਅਲ ਏਰੀਆ, ਚੰਡੀਗੜ ਦਾ 5 ਫੀਅਦੀ ਹਿਸਾ ਮੈਂਸ, ਹਰਿਆਟਾ ਇੰਜੀ. ਵਰਕਸ ਦੇ ਨਾ ਹੈ ਜਿਸ ਦੇ ਦੱਹਿਸੇਦਾਰ ਸ੍ਰੀ ਖੁਸ਼ੀ ਰਾਮ ਅਤੇ ਸ਼੍ਰੀ ਸੇਂਤ ਪ੍ਰਕਾਸ਼ ਹਨ। 11 ਦੀ ਆਦਾ ਨਾਲ ਕੁ. ਕੀ ਦੇ ਦਾ ਪਰਨਾ ਨਾ ਹੈ ਜਿਸਦਾ ਹੈ ਸ਼੍ਰੀ ਰਾਜ ਕੁਮਾਰ, 2. ਸ਼੍ਰੀ ਵੇਂਦ ਪ੍ਰਕਾਸ਼, 3. ਸ਼੍ਰੀ ਬ੍ਰਹਮ ਪ੍ਰਕਾਸ਼ ਸ ਗੁਰਾਸ ਕੁਸਾਰ, 2. ਗੁੰਝ ਦੇ ਪ੍ਰਕਾਸ਼, 3. ਗੁੰਬਰਸ ਪ੍ਰਕਾਰ ਜਾਠ ਪ੍ਰੋਰਰਾਸ਼, ਗੁੱਖਰਾਸ, 4. ਗਿੱਮਰੀ ਵਿਜ਼ ਕ੍ਰੇਮਾਰੀ ਪਤਨੀ ਸਵ ਸ੍ਰੀ ਪ੍ਰੇਮ ਪ੍ਰਕਾਸ਼ ਨੇ ਦਸਿਆ ਹੈ ਕਿ ਸ੍ਰੀ ਖੁਸ਼ੀ ਰਾਮ ਦੀ ਮੇਂਡ ਮਿਡੀ 9.5.1998 ਨੂੰ ਹੋ ਚੁੱਕੀ ਹੈ ਅਤੇ ਇਹ ਹਲਵਨਾਮਾ ਪੇਸ਼ ਕੀਤਾ ਹੈ ਕਿ ਹੁਣ ਇਹ ਵਰਮ ਮੌਜੂਦ ਨਹੀਂ ਹੈ। ਉਨਾਂ ਨੇ ਸਵ. ਮਾਲਕ ਦੇ ਹੇਠ ਮੁਤਾਬਕ ਕਾਨੂੰਨੀ ਵਾਰਸ ਦਸੇ ਹਨ : 1. ਸ਼੍ਰੀਮਤੀ ਲਕਸ਼ਮੀ ਦੇਵੀ-ਪਤਨੀਸਿੰਟਡ 8.9.8.2018, 2. ਸ਼੍ਰੀ ਪ੍ਰੇਮ ਕਾਸ਼-ਪੁੱਤਰ(ਮਿਤਕ 19.2.2001), 3. ਸੀਮਤੀ ਵਿਜੇ ਕੁਮਾ ਤਿਨੀ ਸਵਾਸੀ ਪ੍ਰੇਮ ਪ੍ਰਕਾਸ਼-ਨੂੰਹ, 4. ਸੀ ਰਾਜ ਕੁਮਾਰ-ਪੁੱਤਰ 5. ਸੀ ਵੇਦ ਪ੍ਰਕਾਸ਼-ਪੁੱਤਰ, 6. ਸੀ ਬ੍ਰਹਮ ਪ੍ਰਕਾਸ਼-ਪੁੱਤਰ। ਹੁਟ . ਸੀ ਰਾਜ ਕੁਮਾਰ, 2. ਸੀ ਵੇਦ ਪ੍ਰਕਾਸ਼, 3. ਸੀ ਬ੍ਰਹਮ ਪ੍ਰਕਾ ਾਰੇ ਪੁੱਤਰ ਸਵਾ. ਸੀ ਖੁਸ਼ੀ ਰਾਮ, 4. ਸ਼੍ਰੀਮਤੀ ਵਿਜੇ ਕੁਮਾਰੀ ਪੁਤਨ ਜਵ, ਸੀ ਪੇਮ ਪਕਾਸ਼ ਨੇ ਉਪਰੋਕਤ ਪਲਾਟ ਦੇ 50 ਫੀਸਦੀ ਹਿ ਦੇ ਲੀਜ ਹੱਕ ਸਵ, ਸ੍ਰੀ ਖੁਸ਼ੀ ਰਾਮ ਦੀ ਬਿਨਾ ਵਸੀਅਤ ਮੇਂਤ ਮਿਤੀ 9.5.1998 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੋਰਨ ਰੁਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ ਨਿਹਸਤਾਖਰੀ ਦੇ ਦਫ਼ਤਰ ਸਬੰਧਤ ਦਸਤਾਵੇਜਾਂ ਦੇ ਨਾਲ ਇ ਟਿਸ ਦੇ ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦ

ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਬਰਾਦਗ ਸਾਦਟ ਨੇ 203, ਸਕਟਰ 19° ਦੇ ਚੰਗਗੜ੍ਹ ਦੇ 100 ਫੀਸਦੀ ਹਿੱਸੇ ਦੇ ਮਾਲਕ,ਲੀਜੀ ਹਨ। ਸ਼ੁਨੀਤਾ ਕਾਲੀਆ ਨੇ ਦਸਿਆ ਹੈ ਕਿ ਸੀ ਰਮਨ ਕਾਲੀਆ ਦੀ ਮੌਤ ਮਿਤੀ 15/02/2021 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ,ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ ਸੁਨੀਤਾ ਕਾਲੀਆ-ਪਤਨੀ, 2. ਅਮੁਲਆ ਕਾਲੀਆ-ਪੁੱਤਰ ਮੰਨਤ ਕਾਲੀਆ-ਪੁੱਤਰੀ। ਹੁਣ, ਸੁਨੀਤਾ ਕਾਲੀਆ ਨੇ ਸਵ. ਸੀ ਰਮਨ ਕਾਲੀਆ ਦ ਪੁਟ, ਸ਼ੁਨਾਤਾ ਕਾਨਾਨਾ ਨੇ ਸਦ, ਸ਼੍ਰੋਟਸਨ ਕਾਨਾਨਾ ਦੇ ਮੁਲਕੀਅਤ ਰਿਹਾਇਸੀ ਸਾਈਟ ਨੇ 203, ਸੈਕਟਰ 19-ਏ, ਚੈਡੀਗਤ ਦੇ 100 ਫੀਸਦੀ ਰਿਸੇ ਦੇ ਮਾਲਕਾਨਾ ਰੋਕ ਬਿਨਾ ਰਜਿਸਟਰਡ ਵਸੀਅਤ ਮਿਤੀ 5.1.2020 ਦੇ ਆਧਾਰ 'ਤੇ ਆਪਣੇ ਨਾਂ ਤਬਦੀਨ ਕਰਨ ਲਈ ਬੇਨਤੀ ਕੀਤੀ ਹੈ।ਜੇਕਰ ਕਿਸੇ ਵਿਅਕਤੀ ਹ ਸਵਰਗਵਾਸੀ ਦੇ ਉਪਰ ਦੱਸੇ ਕਾਨੈਨੀ ਵਾਰਸਾਂ ਤੋਂ ਇਲਾਵਾ ਕਿਸੇ ਹੋ ਵਰਗਵਾਸੀ ਦੇ ਦੁੱਖਰੇ ਦੇਸੇ ਕਾਰੂਨੀ ਵਾਰਸ ਤੋਂ ਨਿਨਾਵਾਂ ਕਿਸੇ ਰਸ ਬਾਰੇ ਜਾਣਕਾਗੇ ਹੈ ਤਾਂ ਉਹ ਅਸਟੇਟ ਅਫਸਰ, ਯੂਟੀ,ਚੈਡੀਗ ਫੈਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕ ਫਰਨ ਸੂਜ਼ਿਤ ਕਰੋਂ। ਜੋਕਰ ਕਿਸੇ ਵਿਅਕਤੀ ਨੂੰ ਉਪਰੋਕ ਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤ ਜਾਣ `ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ `ਹ (ਮੈਜਿਸਟੈਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮ ਸਸਸਟਟਟਨਟਰ ਤੋਂ ਤਸਦਕਿ ਕਰਕਨਾਸ ਦੇ ਨਾਲ) ਨਸਨ ਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਨਾਂ ਦੇ ਅੰਦਰ ਭੇਜ ਸਕਦਾ ਹੈ।ਅਜਿਹਾ ਨਾ ਹੋਣ 'ਤੇ ਉਪਰੋਕਤ ਇੰਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇਸ ਅਨੁਸਾਰ ਉਪਰੋਕਤ ਲਾਡਪਾਤਗੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਰ

ਸਿੱਖ ਦੁੱਖ ਸੰਨ ਦੇ ਸਿੰਗ ਤੋਂ ਤੋਂ ਹਾਇਨਾਂ ਦੇ ਅੰਦਰ ਵਸ ਸੱਖਦਾਂ ਹਿੱਸੇ ਪ੍ਰਾਪਰਾਈਟਰ ਵਜੋਂ ਦਰਜ ਕਰ ਤਿਆਂ ਜਾਵੇਗਾ ਅਤੇ ਇਸ ਪ੍ਰੇਰਿਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਪ੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਵਿਸ਼ਰ, ਯੂ.ਟੀ. ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ

ਕਰਜ਼ਦਾਰਾਂ/ਗਰੰਟਰਾਂ

ਅਤੇ ਇਸ ਉਪਰੈਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ। ਸੀ ਸ਼ੈਕਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਇਸ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਅ (A Govt, of India Undertaking)

ਨਹੀਂ ਜਾਵੇਗਾ। ਮਾਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੁਚਿਤ ਕੀਤਾ ਜਾਂਦ ਸੀ ਰਮਨ ਕਾਲੀ ਪੁਝਲਿਕ ਨੋਟਿਸ ਰਿਹਾਇਸੀ ਸਾਈਟ ਨੇ 203, ਸੈਕਟਰ 19-ਏ, ਚੈਡੀਗੜ੍ਹ ਦੇ 100

ਲੜੀ ਕਾਨੂੰਨੀ

ਵਾਰਸਾਂ ਦੇ ਨਾਂ

ਗੋਟਾ ਕੁਚੱਲ

ਅਨੀਤਾ ਗੁਪਤ

ਬਾਬ ਰਾਮ ਗਪਤ

ਸੁਨੀਤਾ ਗੁਪਤਾ

ਅੰਜੂ ਸਿੰਗਲ

ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾ 'ਚ ਇਤਰਾਜ ਹੈ ਤਾਂ ਉਹ ਆਪਣਾ ਇਤਰਾਜ ਲਿਖਤੀ ਤੌਰ 'ਤ (ਮੈਜਿਸਟ੍ਰੇਟ/ਨੇਂਟਰੀ ਤੇ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋ 30 ਦਿਨਾਂ ਦੇ ਐਦਰ ਛੇਜ ਸਕਦਾ ਹੈ। ਅਜਿਹਾ ਨਾ ਹੋਣ ' ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਤਕਾਲ ਇ ਅਨੁਸ਼ਾਰ ਉਪਰੇਕਤ ਲਾਭਪਾਤਗੋਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਅ ਸ਼੍ਰੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ

ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦ ਵਰਤੋਂ ਕਰਦੇ ਹੋਏ

ਪਬਲਿਕ ਨੋਟਿਸ ਇਹ ਆਮ ਜਨ ਸਧਾਰਨ ਨੂੰ ਜਾਣਕਾਰੀ ਦੇਣ ਅਤੇ ਉਨਾਂ ਵਲੋਂ ਇਹ ਆਮ ਜਨ ਸਧਾਰਨ ਨੂੰ ਜਾਣਕਾਰੀ ਦੇਣ ਅਤੇ ਉਨਾਂ ਵਲੋਂ ਇਹ ਆਮ ਜਨ ਸਧਾਰਨ ਨੂੰ ਜਾਣਕਾਰੀ ਦੇਣ ਅਤੇ ਉਨਾਂ ਵਲੋਂ ਇਹ ਗੇਖਾਜ਼, ਜੋਕਰ ਕੋਈ ਹਨ, ਪਾਪਤ ਕਰਨ ਲਈ ਹੈ ਕਿ ਮੈਂਢਗੇਐਕਸੀ ਕੋਰ ਲਿਮ, ਰਾਜਪੁਤਾ, ਜਿਲਾ ਪਹਿਆਲ ਜਾਇਦਾਦ ਮਿਟਰੀ 5 ਬਿਸਵੇਂ ਜੋ ਕਿ 250 ਵਰਗ ਗਾਜ ਸਿੱਕੀ ਸਿਸਨਪੁਰਾ, ਤਹਿ, ਡੇਵਾਬੇਸੀ, ਜਿਲਾ ਐਸਦੋਐਸ ਨਗਰ ਵਿਰੁਧ ਗੁਰਚਰਨ ਸਿੰਘ ਪ੍ਰੋਤਕਾਨ ਨਰੇ ਪਰਵਿੰਦਰ ਕੇ ਪ੍ਰੋਤਰੀ ਸ਼ੂਰਿਦਰ ਸਿੰਘ ਅਤੇ ਲਾਬ ਬੋਰ ਕਿਰਪਣਾ, ਵਪਿਰਵਿਚ ਕੇ ਪ੍ਰੋਤਰੀ ਸ਼ੂਰਿਦਰ ਸਿੰਘ ਅਤੇ ਲਾਬ ਬੋਰ ਕਿਰਪਣਾ, ਵਪਿਰਵਿਚ ਕੇ ਪ੍ਰੋਤਰੀ ਸ਼ੂਰਿਦਰ ਸਿੰਘ ਅਤੇ ਲਾਬ ਬੋਰ ਕਿਰਪਣਾ, ਵਪਿਰਵਿਯ ਕੇ ਪ੍ਰੋਤਰੀ ਸ਼ੂਰਿਦਰ ਸਿੰਘ ਅਤੇ ਸਾਬ ਬੋਰ ਕਿਰਪਣਾ, ਵਪਿਰਵਿਯ ਸਿੰਘ ਪੁਰਰਸ ਹਰੀ ਸਿੰਘ ਦੇ ਪੱ ਸਾਬ ਦਿਸ ਪਰਵਿਦਰ ਸਿੰਘ ਪੁਰਰਸ ਹਰੀ ਸਿੰਘ ਦੇ ਪੱ ਆਰ ਐਸ. ਕਟਾਗੇਆ ਪੁਰਤ ਸ਼ਰਤ ਸਿੰਘ ਦੇ ਪੱ ਆਸਲ ਵਿਕਰੀ ਡੀਡੀ ਨੇ 1463 ਸਿੰਗ 2010-2000 ਗੁਆਦ ਛਈ ਅਤੇ ਕਾਫੀ ਕੋਸ਼ਿਸਾਂ ਤੇ ਬਾਅਦ ਲਫ ਨਹੀ ਰਹੀ ਅਤੇ ਇਸ ਸ਼ੱਬੀ ਗੁਆਪ ਜਾਰੀ ਰਿਪੋਰਟ ਨੇ 399171/2023 ਸਿਰੀ 2510.2023 ਪੀਐਸ, ਜੀਕਕਪੁਰ, ਮੱਤਾਨੀ ਵਿਖੇ ਪਹਿਲਾ ਹੀ ਦਰਜ ਕਰਝਾ ਦਿਤੀ ਕਈ ਹੈ ਅਤੇ ਜੇਕਰ ਕਿਸ ਵਿਅਕਤੀ ਦੇ ਉਪਰੋਡ ਵਿਕਰੀ ਡੀਡਾ/ਜਾਇਦਾਦ ਦੇ ਹੋ ਕ, ਟਾਈਟਲ ਜਾਂ ਇਲਸਸਪੀ ਸੰਧੀ ਕੋਈ ਦਾਅਵਾ ਹੈ ਤਾਂ ਉਹ ਆਪਣਾ ਦਾਅਵਾ ਲਿਖਤੀ ਤੀ ਰਾਂ 'ਤੇ ਸੈਬਧਡ ਦਸਤਾਵੱਜਾ/ਸਥੂਤਾ ਸਮੇਤ ਨਿਨਹਸਰਾਬਅਤੀ ਨੂੰ ਇਸ ਨੋਟਿਸ ਦੇ ਪੁਰਸ਼ਨ ਦਾ ਮਿਤੀ ਤੇ 15 ਦਿਨਾ ਦੇ ਅੰਦਰ ਵੱਜ ਸਕਦਾ ਹੈ, ਜਿਸ ਵਿਚ ਅਸਫਲ ਰਹਿਣ 'ਤੇ ਬਾਅਦ ਵਿਚ ਰਿਸੇ ਦਾਅਵੇ ਨੇ ਮੰਨਿਆ ਨਹੀ ਜਾਵੇਗਾ! ਸ਼ੁਮਿਤ, ਐਡਵੋਕੇਟ, ਰਾਜਪੁਰਾ, ਦਵਤਰ : ਉੱਬਰ ਨੇ 238, 239, ਕੋਰਟ ਕੇਪਲੋਕਸ, ਰਾਜਪੁਰਾ, ਜਿਲਾ ਪਟਿਨ-55551

ਡਿਮਾਂਡ ਨੋਟਿਸ

ਮੁਤਾਬਕ ਰਕਮ

ਬਾਂਚ ਦਫਤਰ : ਅਨਾਜ ਮੰਡੀ, ਮੋਗਾ

ਲਾਕਰ ਨੋਟਿਸ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਬੈਂਕ ਦੇ ਕੁੱਝ ਗ੍ਰਾਹਕਾਂ ਜਿਨ੍ਹਾਂ ਨੇ ਸਾਡੇ ਬੈਂਕ ਦੀ ਅਨਾਜ ਮੈਡੀ, ਮੋਗਾ-ਬ੍ਰਾਂਚ ਵਿਖੇ ਲਾਕਰ ਕਿਰਾਏ 'ਤੇ ਲਏ ਸਨ, ਉਹ ਬੈਂਕ ਦੁਆਰਾ ਉਨ੍ਹਾਂ ਦੇ ਆਖਰੀ ਜਾਣੂ ਪਤਿਆ 'ਤੇ ਲਾਕਰ ਦੀ ਸੰਚਾਲਨ/ਸਰੰਡਰ/ਕਿਰਾਏ ਦੇ ਬਕਾਏ ਦੀ ਅਦਾਇਗੀ ਸਬੰਧੀ ਭੇਜੇ ਗਏ ਨੋਟਿਸ ਦਾ ਜਵਾਬ ਨਹੀਂ ਦੇ ਰਹੇ। ਸੋ ਕਿਰਾਏਦਾਰਾਂ ਦੁਆਰਾ ਮਨਜ਼ੂਰ ਲਾਕਰ ਦੀਆਂ ਸ਼ਰਤਾਂ ਮੁਤਾਬਿਕ ਬੈਂਕ ਸੁਰੱਖਿਆ ਕਾਰਣਾਂ ਕਰਕੇ ਲਾਕਰ ਵਿੱਚ ਰੱਖੀ ਸਮੱਗਰੀ ਦੀ ਜਾਂਚ ਲਈ ਲਾਕਰ ਨੂੰ ਤੋੜ ਕੇ ਸਮੱਗਰੀ ਦਾ ਕਬਜਾ ਲੈ ਸਕਦਾ ਹੈ ਅਤੇ ਬਕਾਏ, ਚਾਰਜ ਅਤੇ ਖਰਚੇ ਦੀ ਵਸੂਲੀ ਲਈ ਲਾਕਰ ਦੀ ਸਮੱਗਰੀ ਦੇ ਕੁੱਝ ਜਾਂ ਸਾਰੇ ਭਾਗ ਨੂੰ ਪਬਲਿਕ ਜਾਂ ਪ੍ਰਾਈਵੇਟ ਵਿਕਰੀ ਰਾਹੀਂ ਵੇਚ ਸਕਦਾ ਹੈ ਜੋ ਕਿ ਕਿਰਾਏਦਾਰ ਦੇ ਜ਼ੋਖਮ ਅਤੇ ਜਿੰਮੇਵਾਰੀ ਅਤੇ ਖਰਚੇ 'ਤੇ ਕੀਤੀ ਜਾਵੇਗੀ। ਅਜਿਹਾ ਨੋਟਿਸ

ਵਰਤੋਂ ਕਰਦੇ ਹੋਏ

ਲੜੀ ਨੰ:	ਲੀਜ਼ੀ ਦਾ ਨਾਮ	ਲਾਕਰ ਨੰ:	ਪਤਾ	ਬਕਾਇਆ ਰਕਮ
1.	ਅਮਰਜੀਤ ਕੌਰ	ਏਏ 002	ਵਾਸੀ ਪ੍ਰੀਤ ਨਗਰ, ਮੋਗਾ, ਪੰਜਾਬ-142001	10127 ਜਮਾਂ ਇਸ ਉਪਰੰਤ ਹੋਰ ਚਾਰਜ
2.	ਰਣਜੀਤ ਬਰਾੜ	ष्टेष्टे 013	ਵਾਸੀ ਚੰਦ ਪੱਟੀ, ਸਿੰਘਾ ਵਾਲਾ, ਮੋਗਾ, ਪੰਜਾਬ -142001	10600 ਜਮਾਂ ਇਸ ਉਪਰੰਤ ਹੋਰ ਚਾਰਜ
		ਸੰਪਰਕ	ਨੰਬਰ : 90706-70007	

#### ਪੰਜਾਬ ਐਂਡ ਸਿੰਧ ਬੈਂਕ ਬਾਂਚ ਦਫਤਰ : ß (ਭਾਰਤ ਸਰਕਾਰ ਦਾ ਅਦਾਰਾ) ਸ਼ੇਰਪੁਰ, ਲੁਧਿਆਣਾ

(ਰੁਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ)

ਜਿਵੇਂ ਕਿ, ਨਿਮਨ ਹਸਤਾਖਰੀ ਜੋ ਕਿ ਪੰਜਾਬ ਐਂਡ ਸਿੱਧ ਬੈਂਕ ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(2) ਅਤੇ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ। ਹੇਠ ਦਰਸਾਏ ਕਰਜ਼ਦਾਰਾਂ/ਗਰੈਟਰਾਂ ਨੂੰ ਸਰਫੇਸੀ ਐਕਟ 2002 ਦੇ ਸੈਕਸ਼ਨ 13(2) ਤਹਿਤ ਡਿਮਾਂਡ ਨੋਟਿਸ ਜਾਰੀ ਕਰਦਿਆਂ ਨੋਟਿਸ ਵਿਚ ਦਰਸਾਈ ਰਕਮ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਕਰਜ਼ਦਾਰ/ਗਰੰਟਰ ਇਹ ਰਕਮ ਅਦਾ ਕਰਨ ਵਿਚ ਅਸਫਲ ਰਹੇ ਸੋ ਕਰਜ਼ਦਾਰਾਂ/ਗਰੰਟਰਾਂ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸ਼ਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਦਸੇ ਰੁਲ ਦੇ ਰੁਲ 8 ਅਤੇ 9 ਨਾਲ ਪੜਿਆ ਜਾਵੇ ਤਹਿਤ ਸੈਕੇਤਿਕ ਕਬਜਾ ਲੈ ਲਿਆ ਹੈ।

ਕਰਜ਼ਦਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੁਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਜਾਇਦਾਦ ਨਾਲ ਕੋਈ ਵੀ ਲੈਣ−ਦੇਣ ਪੰਜਾਬ ਐਂਡ ਸਿੰਧ ਬੈਂਕ ਦਾ ਮਾਮਲਾ ਹੈ ਅਤੇ ਅਜਿਹਾ ਕਰਨ ਵਾਲਾ ਖਾਤੇ ਨਾਲ ਦਰਸਾਈ ਰਕਮ, ਇਸ ਤੋਂ ਇਲਾਵਾ ਬਿਆਜ ਅਤੇ ਹੋਰ ਚਾਰਜ/ਖਰਚੇ ਦਾ ਦੇਣਦਾਰ ਹੋਵੇਗਾ।

ਕਰਜ਼ਦਾਰਾਂ/ਗਰੰਟਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦਾ ਸਮਾਂ ਬਾਕੀ ਹੈ।

ਅਚੱਲ ਜਾਇਦਾਦ ਦਾ ਡਿਮਾਂਡ ਨੋਟਿਸ ਦੀ ਕਬਜੇ ਦੀ

ਤੇਡੀਗੜ੍ਹ ਦਾ 1/3 ਹਿਸਾ ਸ੍ਰੀ ਵਿਨੋਦ ਕੁਮਾਰ ਸਿੰਗਲਾ ਦੇ ਨਾਂ ਹੈ। ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤੇ ਸ੍ਰੀਮਤੀ ਸੈਗੀਤਾ ਸਿੰਗਲਾ ਨੇ ਦਸਿਆ ਹੈ ਕਿ ਸ੍ਰੀ ਵਿਨੋਦ ਕੁਮਾਰ ਸਿੰਗਲਾ ਉਪਰੋਕਤ ਜਾਇਦਾਦ ਦੇ 33.33 ਫੀਸਦੀ ਹਿਸੇ ਦੇ ਮਾਲਕ ਹਨ। ਹੁਣ, ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤ ਸੁਮੇਤੀ ਸੰਗੀਡਾ ਸਿੰਗਲਾ ਨੇ ਸ੍ਰੀ ਇਮਾਨਬੀਰ ਸਿੰਘ ਧਾਲੀਵਾਲ ਮੀਸੀਐਸ, ਪ੍ਰਧਾਨਗੀ ਅਵਸਰ, ਲੋਕ ਅਦਾਲਡ, ਬੰਡੀਗੜ ਦੱ

a to

ਾਣਯੋਂਗ ਅਦਾਲਤ ਦੇ ਸਮਝੌਤਾ ਹੁਕਮਨਾਮਾ ਮਿਤੀ 8.9.2018 ਦੇ ਆਧਾਰ 'ਤੇ ਜਾਇਦਾਦ ਦੇ 1/3 ਹਿਸੇ ਦੀ ਆਪਣੇ ਪਖ ਵਿਚ ਤਬਦੀਲੀ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਹ ਜਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ ਹਰ ਵਾਰਸ ਬਾਰ ਜਾਣਕਾਗ ਹ ਤਾਂ ਉਹ ਅਸਟੇਟ ਅਫਸਰ, ਯੂਟੀ, ਭੈਡੀਗੜ੍ਹ ਨੂੰ ਵੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ ਬਿਨੈਕਾਰ ਦੇ ਪੱਖ ਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤ ਤਖ਼ਤੀ ਤੌਰ 'ਤੇ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨ ਤੇ ਅੰਦਰ ਐਂਗਜੀਕਿਊਟਿਵ ਮੈਜਿਸਟਰੇਟ/ਨੋਟਰੀ ਪੁਸ਼ਲਿਕ ਤੋਂ ਜਦੀਕ ਹਲਫਨਾਮੇ ਦੇ ਰੂਪ ਵਿਚ ਆਪਣੇ ਇਤਰਾਜ ਦੇ ਸਹੀ ਹੋਣ ਮੇਵਾਰੀ ਲੈਂਦੇ ਹੋਏ ਅਸਟੇਟ ਦਫਤਰ, ਸੈਂਕਟਰ 17, ਚੰਡੀਗੜ੍ਹ ਵਿਖੇ ਤੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ /3 ਹਿੱਸੇ ਦਾ ਇੰਤਕਾਲ ਇਸ ਅਨੁਸਾਰ ਕਰਨ ਦਾ ਇੰਦ

ਦਿੱਤਾ ਜਾਵੇਗਾ ਅਤੇ ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਆ ਨਹੀ ਾਵੇਗਾ ਸ੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫਸਰ ਦੀਆਂ ਸ਼ਕਤੀਆਂ ਦ

ਵਰਤੋਂ ਕਰਦੇ ਹੋਏ)

(ਆਨਲਾਈਨ

ਧਾਰ 'ਤੇ ਤਬਦੀਲ ਕਰਨ ਸਬੰਧੀ ਵਿਸ਼ਾ : ਵਪਾਰਕ ਬੂਥ ਨੇ 417, ਸੈਕਟਰ 19– ਸੀ, ਚੰਡੀਗੜ੍ਹ (ਆਰਬੀਐਲ 965) ਦੇ 100 ਫੀਸਦੀ ਹਿਸੇ ਦੇ ਲੀਜ ਹੋਲਡ ਹੱਕ ਸਵ. ਸੀ ਤਰਲੋਚਨ ਸਿੰਘ ਦੀ ਬਿਨਾ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦ ਹੈ ਕਿ ਇਸ ਦਫਤਰ ਦੋ ਰਿਕਾਰਡ ਮੁਤਾਬਕ ਸ੍ਰੀ ਤਿਰਲੱਚਨ ਸਿੰਪ ਵਪਾਰਕ ਬੁਬ ਨੇ 417, ਸੈਕਟਰ 19-ਸੀ, ਚੰਡੀਗੜ੍ਹ ਵੱ

ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟ੍ਰੇਟ/ਨੇਂਟਰੀ ਤ ਤਸਦੀਕ ਹਲਫ਼ਨਾਮੇ ਦੇ ਨਾਲ) ਨਿਮਨ ਹਸਤਾਖ਼ਗੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਵ ਦਰਸਾਏ ਹਿੱਸੇ ਦਾ ਇੰਤਕਾਲ ਇਸ<sup>"</sup> ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗ

ਅਤੇ ਇਸ ਉਪਰੇਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ ਸ਼੍ਰੀ ਰਾਜੀਵ ਤਿਵਾਰੀ, ਅਸਿਸਟੈੱਟ ਅਸਟੇਟ ਆਫਿਸਰ ਯੁਕੋ ਬੈਂਕ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਭਾਰਤ ਸਰਕਾਰ ਦਾ ਅਦਾਰ ਵਰਤੋਂ ਕਰਦੇ ਹੋਏ

ਪਬਲਿਕ ਨੋਟਿਸ

ਨਮੁਖ ਸ਼੍ਰੀ ਰਾਜੀਵ ਤਿਵਾਰੀ, ਅਸਿਸਟੈਂਟ ਅਸਟੇਟ ਆਫਿਸ

ਲਤਾਂ ਕਰਦੇ ਹੋਏ) ਵਸ਼ਾ : ਐਸਸੀਓ ਨੂੰ 7, ਸੈਕਟਰ 11-ਡੀ,

ਚੰਡੀਗੜ੍ਹ ਦੇ 1/3 ਹਿਸੇ ਦੀ ਤਬਦੀਲੀ ਸਮਝੌਤਾ ਹੁਕਮਨਾਮਾ ਮਿਤੀ 8.9.2018 ਦੇ

ਆਧਾਰ 'ਤੇ ਸੀ ਵਿਨੋਦ ਕੁਮਾਰ ਸਿੰਗਲਾ ਦੇ

ਾਂ ਤੋਂ ਸ੍ਰੀ ਅਸ਼ਵਨੀ ਕੁਮਾਰ ਸਿੰਗਲਾ ਤੇ

ਜ੍ਰੀਮਤੀ ਸੰਗੀਤਾ ਸਿੰਗਲਾ ਦੇ ਨਾਂ ਕਰਨ

ਜਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ


ਤਾਬਕ ਐਸਸੀਓ ਨੇ 7, ਸੈਕਟਰ 11–ਡੀ,

ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ

र्षधी।

, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੱ

ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸ



ਸਕੂਲ ਵੈਨਾਂ ਦੀ ਜ਼ਰੂਰਤ ਹੈ।

<u> ਸੰਪਰਕ ਨੂੰ : 94179-65267</u>

ਪਬਲਿਕ ਨੋਟਿਸ

ਸਨਮੁਖ ਸੀ ਰਾਜੀਵ ਤਿਵਾਰੀ. ਅਸਿਸਟੈਂਟ ਅਸਟੇਟ ਆਫਿਸਰ

ਯੂ.ਟੀ., ਚੈਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

ਵਰਤੋਂ ਕਰਦੇ ਹੋਏ)

free

# LOST & FOUND

ਮੈਂ, ਜਸਪਾਲ ਸੈਣੀ ਪੁੱਤਰ ਹਰਚਰਨ ਸਿੰਘ, #102, ਨਾਭਾ ਸਾਹਿਬ, ਦਿਆਲਪੁਰਾ, ਐਸ.ਏ.ਐਸ. ਨਗਰ (ਪੰਜਾਬ) ਾਨ ਕਰਦਾ ਹਾਂ ਕਿ ਵਸੀਕਾ ਨੰਬਰ 7397 ਅਤੇ 739 ਵਸਾ : ਜਿਹਾਇਸੀ ਸਾਈਟ ਨੂੰ 587, ਸੈਕਟਰ ਵਾਲੀ ਰਜਿਸਟਰੀ, ਜੋ ਕਿ ਸੀਮਤੀ ਪਸ਼ਪਿੰਦਰ ਕੌਰ ਪਤਨੀ -ਬੀ, ਚੰਡੀਗੜ੍ਹ (ਆਰਪੀ 1638) ਦੇ 50 ਲੇਟ ਸਰਦਾਰ ਜਸਬੀਰ ਸਿੰਘ ਦੇ ਨਾਮ ਤੇ ਹੈ, ਮਿਤੀ ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸ਼੍ਰੀਮਤੀ ਸਕੰਤਲਾ ਦੇਵੀ ਦੀ ਰਜਿਸਟਰਡ ਵਸੀਅਤ ਦੇ 25/10/2023, ਸਮਾਂ: 10:00 ਵਜੇ ਦੇ ਕਰੀਬ ਆਧਾਰ 'ਤੇ ਤਬਦੀਲ ਕਰਨ ਸਬੰਧੀ। ਮੋਟਰਸਾਈਕਲ ਉਤੇ ਘਰ ਪਿਡ ਨਾਭਾ ਸਾਹਿਬ ਤੋਂ ਨਗਰ ਆਮ ਜਨ ਸਥਾਰਨ ਤੇ ਸਾਰੇ ਸਬੰਧੀਆਂ ਨੂੰ ਸ਼ਚਿਤ ਕੀਤਾ ਜਾਂਦ ਕੌਂਸਲ ਜ਼ੀਰਕਪੁਰ ਨੂੰ ਜਾਂਦੇ ਸਮੇਂ ਗੁੰਮ ਹੋ ਗਈ ਹੈ। ਜਿਸਦੀ `ਮੈਂ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ੍ਰੀਮਤੀ ਸ਼ਕੂੰਤਲਾ ਦੇਵੱ ਗੁੰਮਸ਼ੁਦਾ ਜਾਣਕਾਰੀ ਰਿਪੋਰਟ ਐਲ.ਆਰ. ਨੰ: 399202/2023 ਮਿਤੀ: 25/10/2023 ਪੀ.ਐਸ.ਓ.ਸੀ. ਜ਼ੀਰਕਪੁਰ, ਮੋਹਾਲੀ ਵਿਖੇ ਦਰਜ ਕਰਵਾਈ ਰਿਹਾਇਸੀ ਸਾਈਟ ਨੂੰ 587, ਸੈਕਟਰ 8-ਬੀ, ਚੰਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਾਬੁਰਾਮ ਗੁਪਤਾ ਨੇ ਦਸਿਆ ਹੈ ਕਿ ਸ਼੍ਰੀਮਤੀ ਸ਼ਰੁੰਤਲਾ ਦੇਵ ਹੈ।ਜੇਕਰ ਕਿਸੇ ਨੂੰ ਇਸ ਸਬੰਧੀ ਪਤਾ ਲੱਗੇ ਤਾਂ ਕਿਰਪਾ ਕਰਕੇ ਦੀ ਮੌਤ ਮਿਤੀ 02/02/2022 ਨੂੰ ਹੋ ਚੁੱਕੀ ਹੈ ਅਤੇ ਉਸ ਟ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ ਵਾਰ

ਮੈਨੇ ਮੋਬਾਇਲ: 9914320001 'ਤੇ ਸੰਪਰਕ ਕਰੋ। ਪਬਲਿਕ ਨੋਟਿਸ ਅਮਰੀਕ ਕੌਰ ਪਤਨੀ ਬਹਵਿੰਦਰ ਸਿੰਘ ਪਬਲਿਕ ਨੂੰ ਨੋਟਿਸ ਦਿੰਦੇ ਹਾਂ ਕਿ ਜਾਇਦਾਦ ਚੇਨ ਟਾਈਟਲ ਜੋ ਕਿ ਵਸੀਕਾ ਨ 7151 ਮਿਤੀ 6.12.2011, ਪਲਾਟ ਮਿਣਤੀ 0-2/11. 0 ਬਿਸਵੇ (ਜੋ ਕਿ 111 ਵਰਗ ਗਜ) ਸਥਿਤੀ ਖਾਨਪੁ ਬਰਿੰਗ, ਜਿਲਾ ਪਟਿਆਲਾ ਮੇਰੇ ਦੁਆਰਾ ਗੁਆਚ ਗਈ ਜਿਸ ਸੰਬੰਧੀ ਡੀਡੀਆਰ ਨੇ 397549 ਮਿਤੀ 20.10.202

ਪੀਐਸ ਸਿਟੀ ਰਾਜਪਰਾ ਵਿਖੇ ਦਰਜ ਕਰਵਾ ਦਿਤੀ ਗਈ ਹੈ ਜੇਕਰ ਕਿਸੇ ਵਿਅਕਤੀ ਦਾ ਦਸੀ ਜਾਇਦਾਦ ਸਬੰਧੀ ਕੋਈ ਇਤਰਾਜ ਹੈ ਤਾਂ ਉਹ ਐਡਵੋਕੇਟ ਪੁਨੀਤ ਛਾਬੜਾ ਲਿਟੀਗੇਸ਼ ਦਫਤਰ : ਚੈਂਬਰ ਨੂੰ 248, ਦੂਜੀ ਮੰਜਿਲ, ਸੈਕਟਰ 43, ਜਿਲ ਦਾਲਤਾਂ (ਮੋਬਾ : 73073–44444) ਨੂੰ ਇਸ ਨੋਟਿਸ : 15 ਦਿਨਾਂ ਦੇ ਅੰਦਰ ਸੰਪਰਕ ਕਰ ਸਕਦਾ ਹੈ ਅਤੇ ਇਸ ਸਮੇਂ ਉਪੈਰਤ ਕਿਸੇ ਵਿਵਾਦ ਨੂੰ ਮੰਨਿਆ ਨਹੀ ਜਾਵੇਗਾ।

ਪਬਲਿਕ ਨੋਟਿਸ ਸਨਮੁਖ ਸੀ ਸੈਯਮ ਗਰਗ ਚਸੀਐਸ, ਅਸਿਸਟੈ'ਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਰਿਹਾਇਸੀ ਸਾਈਟ 203 , ਸੈਂਕਟਰ 19-ਏ', ਚੈਡੀਗੜ੍

(ਆਰਪੀ 11020) ਦੇ 100

(ਅਸਬੇਸ਼) 10207 ਦਾ 100 ਫੀਸਦੀ ਰਿਸੇ ਦੇ ਮਾਨਕਨਾ ਹੈਕ ਸਵਾ ਸੀ ਰਮਨ ਕਾਨੀਆ ਦੀ ਬਿਨਾ ਰਜਿਸਟਰਡ ਵਸੀਅਤ ਆਧਾਰ 'ਤੇ ਤਬਦੀਨ ਕਰਨ ਸਬ੍ਰੈਧੀ।





ਮਿਤਕ

ਪੁੱਤਰੀ

ਪੁੱਤਰੀ

ਪਤੀ

ਪੁੱਤਰੀ

ਪੁੱਤਰੀ

ਹੁਣ, ਬਾਬੂ ਰਾਮ ਗੁਪਤਾ ਨੇ ਸਵ. ਸ਼੍ਰੀਮਤੀ ਸ਼ਰ੍ਹੈਤਲਾ ਦੇਵੀ ਦ

ਪੁੱਟ, ਖੱਤੂ ਹੈ ਜੋ ਗੁੱਖਤਾ ਨੇ ਸੱਢ ਸ੍ਰਾਮਤੀ ਸੰਬੂਤਨਾਂ ਦੱਦਾ ਦੇ ਮਲਕੀਅਤ ਰਿਹਾਇਸੀ ਸਾਈਟ ਨੇ 587, ਸੈਂਕਟਰ 8-ਬੀ, ਚੈਡੀਗੜ੍ਹ ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਦੀ ਰਜਿਸਟਰਡ ਵਸੀਅਤ

ਮਿਤੀ 10.05.2022 ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਟ

ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸ

ਦੇ ਉਪਰ ਦੱਸੇ ਕਾਨੈਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰ

ਦਾ ਦੁਪਰ ਦਸ ਕਾਰੂਸ਼ ਦੇ ਦਸ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੋਰਨ

ਨਾਲ ਗਿਸਤਾ



CMYB

from Mohan Mohammad note it.	med	Jahid
Mohammad	Jahid	Pleas
note it.		

#### ਆਮ ਸੂਚਨਾ

 ਐੱ. ਕਨਾਲ ਪੱਤਰ ਸੰਜੇ ਕਮਾਰ ਖੁਦ ਜਿੰਮੇਵਾਰ ਹੋਵੇਗਾ। ਵਾਸੀ ਮਕਾਨ ਨੰਬਰ 80ਏ-ਏ/3ਮੁਹੱਲਾ 🖛 ਅਸੀ ਨਿੱਕਾ ਸਿੰਘ ਪੁਤਰ ਸਰੂ ਸ਼ੇਖਾਂ ਰੁਪਨਗਰ ਤਹਿਸੀਲ ਵਾ ਜਿਲਾ ਸਿੰਘ, ਵੀਰਪਾਲ ਕੌਰ ਪਤਨੀ ਨਿੱਕ ਰੂਪਨਗਰ ਬਿਆਨ ਕਰਦਾ ਹਾਂ ਕਿ ਨੋਨੂੰ ਸਿੰਘ ਵਾਸੀ ਪਿੰਡ ਖਿਆਲਾਂ ਕਲ

(Nonu) ਅਤੇ ਕਨਾਲ (Kunal) ਦੋਵੇਂ ਤਹਿਸੀਲ ਤੋਂ ਜਿਲਾ ਮਾਨਸਾ ਨੂ ਇੱਕੋ ਵਿਅਕਤੀ ਯਾਨੀ ਮੇਰੇ ਹੀ ਨਾਮ ਆਪਣੇ ਲੜਕੇ ਸੋਨੀ ਸਿੰਘ ਨੂੰ ਕਹਿਰ ਹਨ ਤੇ ਮੈਨੂੰ ਦੋਵੇਂ ਨਾਵਾਂ ਨਾਲ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਜਾਣਿਆ ਜਾਵੇ।

🖝 ਮੈੱ•. ਕੁਲਵੰਤ ਸਿੰਘ ਪੁੱਤਰ ਸ੍ਰੀ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਜਰਨੈਲ ਸਿੰਘ ਵਾਸੀ ਪਤਿਆਲਾਂ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ। (ਰੂਪਨਗਰ) ਬਿਆਨ ਕਰਦਾ ਹਾਂ ਕਿ 🖛 ਮੈੱ, ਸੇਵਾ ਸਿੰਘ ਪੁੱਤਰ ਕੇਹਰ ਸਿੰਘ

ਮੇਰੇ ਪਾਸਪੋਰਟ ਨੰਬਰ ਐਲ8499415 ਪਿੰਡ ਭਮਾਰਸੀ ਬੁਲੰਦ ਜਿਲਾ ਫਤਿਹਗੜ ਵਿੱਚ ਮੇਰੇ ਪਿਤਾ ਜੀ ਦਾ ਨਾਮ ਜਰਨੇਲ ਸਾਹਿਬ ਬਿਆਨ ਕਰਦਾ ਹਾਂ ਮੇਰ ਸਿੰਘ ਸੈਣੀ ਅਤੇ ਮਾਤਾ ਦਾ ਨਾਮ ਪੁੱਤਰ ਰਵਿੰਦਰ ਸਿੰਘ ਮੇਰੇ ਕਹਿਣੇ ਤੋ ਅਮਰਜੀਤ ਕੌਰ ਸੇਣੀ ਲਿਖਿਆ ਬਾਹਰ ਹੈ ਜਿਸ ਨੂੰ ਮੈਂ ਆਪਣੀ ਚੱਲ ਹੋਇਆ ਹੈ, ਪਰ ਮੇਰੇ ਮਾਤਾ ਪਿਤਾ ਜੀ ਅਚੱਲ ਜਾਇਦਾਦ ਤੋਂ ਬੇਦਖਲ ਕਰਦ ਦੇ ਸਾਰੇ ਦਸਤਾਵੇਜ਼ਾਂ ਜਿਵੇਂ ਕਿ ਹਾਂ। ਇਸ ਦੇ ਨਾਲ ਲੈਣ ਦੇਣ ਵਾਲ ਆਧਾਰ ਕਾਰਡ , ਪੈਨ ਕਾਰਡ ਆਦਿ ਖ਼ੁਦ ਜਿੰਮੇਵਾਰ ਹੋਵੇਗਾ।

ਵਿੱਚ ਅਸਲੀ ਨਾਮ ਜਰਨੈਲ ਸਿੰਘ ਵ ਮੈਂ, ਗਾਮਾ ਪੁੱਤਰ ਸ੍ਰੀ ਗੁਰਚਰਨ ਅਤੇ ਅਮਰਜੀਤ ਕੌਰ ਦਰਜ ਹਨ। ਵਾਸੀ ਪਿੰਡ ਸਾਹਿਬ ਨਗਰ ਉਰਫ ਬੇੜ ਇਸ ਲਈ ਮੇਰੇ ਪਾਸਪੋਰਟ ਵਿੱਚ ਵੀ ਤਹਿਸੀਲ ਜਿਲਾ ਪਟਿਆਲਾ ਆਪਣੇ ਅਸਲੀ ਨਾਮ ਜਰਨੈਲ ਸਿੰਘ ਅਤੇ ਲੜਕੇ ਸਾਜਨ ਅਤੇ ਆਪਣੀ ਨੂੰਹ ਨਿਸ਼ ਅਮਰਜੀਤ ਕੌਰ ਹੀ ਦਰਜ ਕੀਤੇ ਜਾਣ। ਨੂੰ ਕਹਿਣੇ ਤੋਂ ਬਾਹਰ ਹੋਣ ਕਾਰਟ Sunny ਪੁੱਤਰ ਰਮਜਾਨ ਵਾਸੀ ਆਪਣੀ ਚੱਲ-ਅਚੱਲ ਜਾਇਦਾਦ ਤੋਂ ਪਿੰਡ ਤੇ ਡਾਕਘਰ ਝਾਡੀਆਂ ਖੁਰਦ ਬੇਦਖਲ ਕਰਦਾ ਹਾਂ ਇਹਨਾਂ ਨਾਲ ਲੋਟ ਤਹਿਸੀਲ ਆਨੰਦਪੁਰ ਸਾਹਿਬ ਜਿਲਾਂ ਦੇਣ ਕਰਨ ਵਾਲਾ ਖ਼ੁਦ ਜਿੰਮੇਵਾ ਰੂਪਨਗਰ ਬਿਆਨ ਕਰਦਾਂ ਹਾਂ ਕਿ ਮੇਰੇ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦ ਪਾਸਪੋਰਟ ਨੂੰ. H9562888 ਗਲਤੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਨਾਲ ਮੇਰਾ ਨਾਮ Sanni ਤੇ ਜਨਮ 🛛 ਮੋਟਰ ਕੁਨੈਕਸ਼ਨ ਨੂਰਪੁਰਬਦੀ ਲਿਖਿਆ ਗਿਆ ਹੈ ਜਦੋਂ 🖛 ਮੋਟਰ ਕਨੈਕਸਨ ਖਾਤਾ ਨੰਬਰ AF ਕਿ ਮੇਰਾ ਸਹੀ ਨਾਮ Sunny ਤੋਂ 35/260 6 ਬੀਐਚਪੀ ਜੋ ਕਿ ਜਰਨੇਲ

ਜਨਮ ਮਿਤੀ 23.03.1988 ਤੋਂ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਜਨਮ ਸਭ। 23.00 ਡਾਕਘਰ ਝਾਡੀਆਂ ਖੁਰਦ ਹੈ ਇਸ ਨੂੰ ਬਦਾਆ (ਹੁਕਦ ਸਤੂਹ) ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸੈ, ਹਰਪ੍ਰੀਤ ਸਿੰਘ ਪੁੱਤਰ ਜਗਸੀਰ
 ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ

ਸਿੰਘ ਵਾਸੀ ਪਿੰਡ ਅਤਲਾ ਕਲਾਂ ਜਿਲ੍ਹਾ ਮਾਨਸਾ (ਪੰਜਾਬ) ਬਿਆਨ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਕਰਦਾ ਹਾਂ ਕਿ ਮੇਰੇ ਦਸਵੀ ਜਮਾਤ ਦੇ ਸਰਟੀਫਿਕੇਟ ਵਿਚ ਮੋਰੀ ਜਨਮ ਮਿਤੀ 08/10/2004 ਗਲਤ ਦਰਜ ਹੈ। ਮੇਰੀ ਸਹੀ ਵ ਦਰੁਸਤ ਜਨਮ ਮਿਤੀ 08/ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। 10/2002 ਹੈ, ਜੋ ਮੇਰੇ ਜਨਮ

ਸਰਟੀਫਿਕੇਟ ਵਿਚ ਦਰਜ ਹੈ। ਹੁਣ ਨੱਟਰੀ ਪਬਲਿਕ, ਜਿਲ੍ਹਾ ਕਚਿਹਰੀ, 🖛 ਇਕ ਵਹੀਕਲ ਨੰ PB-11—AJ ਮਾਨਸਾ ਦੇ ਸਾਹਮਣੇ ਮੈਂ ਆਪਣੀ ਜਨਮ 7241 ਜੋਕਿ ਪਿਤਪਾਲ ਸਿੰਘ ਪੁੱਤ ਮਿਤੀ 08/10/2004 ਤੋਂ ਬਦਲ/ਸਹੀ ਅਵਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ ਕਰਕੇ 08/10/2002 ਕਰ ਲਈ ਹੈ। 10.02.2020 ਨੂੰ ਹੋਣ ਤੋਂ ਬਾਅਦ ਇਸ

ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਅਰਬਨ ਅਸਟੇਟ, ਫੇਜ-1, ਪਟਿਆਲਾ ਨੇ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਵਾਈਡ) ਆਪਣੇ ਨਾਮ ਕਰਵਾਉਣ ਲਈ ਅਪਲਾਬ ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀ ਲੈਂਦੀ। ਸਾਡਾ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਅਖ਼ਬਾਰ ਇਨਾਂ ਨੂੰ ਤਸਦੀਕ ਨਹੀਂ ਕਰਦਾ ਹੋਵੇ ਤਾਂ 10 ਦਿਨਾਂ ਅੰਦਰ ਰਿਜਨਲ ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟਰਾਂਸਪੋਰਟ ਅਫਸਰ, ਪਟਿਆਲਾ ਕੌਲ ਇਨਾਂ ਇਸ਼ਤਿਹਾਰਾਂ `ਤੇ ਕਾਰਵਾਈ ਤੇ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ। ਆਪਣਾ ਇਤਰਾਜ ਪੇਸ਼ ਕਰੇ।

ease		ਕਾਰ	ਜਕਾਰੀ ਇੰਜੀਨੀਅਰ - ਸੜਕ ਮੰਡਲ ਨੰ 1							ततन	ਦਾਰ : 1. ਮੰਸ. ਸਾਈਪਰਨ 1. ਅਚੱਲ ਜਾਇ		न्तापनी 26	07 2023	26 10 20	23 Rs 92	65 590 41
cube	ਰਵਿੰਦਰ ਕੌਰ, ਜੋ ਕੇ ਮੇਰੇ ਕਹਿਣੇ ਤੋਂ ਬਾਹਰ ਹਨ, ਨੂੰ ਆਪਣੀ ਚੱਲ ਅਚੱਲ	1.	ਐਚਆਈਜੀ ਹਾਉਸ ਕੰਪਲੈਕਸ, ਸੈਕਟਰ 39ਬੀ, ਚੰਡੀਰ	ਗੜ ਵਿਖੇ ਬਰਾਸ	ਤੀ ਪਾਣੀ ਦੇ ਕਿ	ਨਕਾਸੀ				1.	ਸਸ, ਪਤਾ : ਪਲਾਟ ਨੂੰ 39 ਮੌਰਟਗੇਗ ਮਿਣ			and the second se			
	ਬਾਹਰ ਹਨ, ਨੂੰ ਆਪਣਾ ਚਲ ਅਚਲ ਜਾਇਦਾਦ ਤੋਂ ਬੇ-ਦਖਲ ਕਰਦਾ ਹਾਂ।		ธยิ 700พิมพิม, 600พิมพิม, 450 พิมพิม พล่	ਤੇ 300 <b>ਐ</b> ਮਐਮ	ਆਈ/ਡੀ ਆ	ਰਸੀਸੀ2	5.10.2023		11.2023		ਬੁਲਾਰਾ ਕਲੋਨੀ, ਪਿੰਡ ਗੋਬਿੰਦਗੜ ਦੇ ਕ						
	ਜਾਇਦਾਦ ਤੋਂ ਬੋ-ਦੋਖੋਲ ਕਰਦਾ ਹਾ। ਇਹਨਾ ਨਾਲ ਲੈਣ ਦੇਣ ਕਰਨ ਵਾਲਾ.		ਪਾਈਪ ਮੁਹਈਆ ਕਰਵਾਉਣ ਅਤੇ ਵਿਛਾਉਣ ਅਤੇ ਨਵੀ			~ <u>~</u> ~	01.11.202	-	ਰ 12:00		ਤੁਹ ਕ ਪਹਾ, ਕਿ ਗੀਬੰਦਗੜ ਦੇ ਹੋ ਗੜ੍ਹ, ਫੋਕਲ ਪੁਆਇੰਟ ਦੇ 243, ਖਸਰਾ ਨੂੰ	IEINE W	Hee med,	ਹਦਬਸਤ ਨ		ਟਿਖਤਾਨੀ ਪਾ ਤਿਹੁੰਡ ਹੋਰ ਧਿਆ	ਸ਼ੁਰੂ ਅਤੇ ਹੋਰ
-	ਮੁਦ ਜਿੰਮੇਵਾਰ ਹੋਵੇਗਾ।		ਲਈ ਕੀਤੇ ਰੋਡ ਕੱਟ ਬਹਾਲ ਕਰਨਾ। ਕੈਪੀਟਲ ਮੁਖੀ			ਸਸਟਮ ਦੁਪ	ਹਿਰ 12:00		ਵਜੇ		243, 440. 0					15 00 147	
	<ul> <li>ਅਸੀ ਨਿੱਕਾ ਸਿੰਘ ਪੁਤਰ ਸਰੂਪ</li> </ul>		ਅਨੁਮਾਨਤ ਲਾਗਤ : ਰੂ. 5.54 ਲੱਖ ਬਿਆਨ ਸਮਾਂਸੀਮਾ : ਇਕ ਮਹੀਨਾ	ਨਾਰਕਮ : ਰੁ.	11,084/-		ਵਜੇ ਤੱਕ			1410	10 JULIER / FILE / 10 JULIER / 36 JULIER /						
ਹਿਲਾ	ਸਿੰਘ, ਵੀਰਪਾਲ ਕੌਰ ਪਤਨੀ ਨਿੱਕਾ		NN NN ICO NULL							ੇ ਸੀ	ਸੂਰੇਸ਼ ਸ਼ਰਮਾ ਪੁੱਤਰ ਸ੍ਰੀ ਕੇਸ਼ੋ 40 ਬੁਲਾਰਾ ਕਲ	ਨੇ ਪਿੰਡ ਰੱ	ਹੋਬਿੰਦਗੜ ਤ	ਹਿ. ਅਤੇ ਜਿ	ਲਾ ਲਧਿਆਰ	ਸ਼ਾ ਵਿਕਰੀ ਡ	ੀਡ ਵਸੀਕਾ ਨੂੰ
र रहे	ਸਿੰਘ ਵਾਸੀ ਪਿੰਡ ਖਿਆਲਾਂ ਕਲਾਂ	0		C^		5 <u>0 50</u>					ਸ਼ਰਮਾ, ਵਾਸੀ ਮਕਾਨ ਨੇ 1838 ਮਿਤੀ 2	0 10 201	5 ਜੋ ਸਬ ਰਹਿ	ਜਸਟਰਾਰ ਲਹਿ	ਹੁਆਣਾ ਵਿਖੇ	ਸੀ ਸਰੇਸ਼ ਸ	ਰਮਾ ਪੱਤਰ ਸੀ
ਪ ਨਨੂ 1) ਹੋਵੇਂ	ਤਹਿਸੀਲ ਤੋਂ ਜਿਲਾ ਮਾਨਸਾ ਨੇ	2.	ਰੋਡ ਉਪ ਮੰਡਲ ਨੂੰ 9, ਐਮਸੀ ਚੈਡੀਗੜ ਅਧੀਨ ਪਾਰ ਨਿਸ਼ਾਨਦੇਹੀ ਅਤੇ ਰੋਪ ਮੁਹਈਆ ਕਰਵਾਉਣੇ ਤੇ ਬਣਾਓ				6.10.2023	02.	11.2023		3, ਬੀਵੀਐਮ ਸਕੂਲ ਲੋਨ ਕੇਸ਼ੋਰਾਮ ਸ਼ਰਮਾ						
	ਆਪਣੇ ਲੜਕੇ ਸੋਨੀ ਸਿੰਘ ਨੂੰ ਕਹਿਣੇ		ਨਸ਼ਨਦਾ। ਅਤੇ ਰੱਖ ਸੁਹਟਾਆਂ ਕਰਵਾਊਣ ਤੋਂ ਬਣਾ ਅਤੇ ਬੁਨਿਆਦੀ ਸਹੂਲਤਾਂ ਦਾ ਸੁਧਾਰ।	AGINGI NS	201/01010101	ਤੋਂ	02.11.202	3 ਦਪਹਿ	ਰ 12:00	ਸੈਂਕਟ	ਰ 39 ਡਾਕਖਾਨਾ ਵੱਕਲ ਗਲੀ 27'ਚੋੜ		H. U, U.U.		13.44 · 4	0a . 90. c	10.0, 484
	ਤੋਂ ਬਾਹਰ ਹੋਣ ਕਰਕੇ ਆਪਣੀ ਚਲ		· · · · · · · · · · · · · · · · · · ·	ਨਾਰਕਮ : ਰ.	12,936/-		ਹਿਰ 12:00		ਵਜੇ	Downf	ਏਟ, ਲੁਧਿਆਣਾ-141010, 2. ਅਚੱਲ ਜਾਇ	1, 530 :	ਸੁਭਾਸ਼ ਅਤ	430, eq	e : 90' 4	10.0	
	ਅਚੱਲ ਜਾਇਦਾਦ ਤੋਂ ਬੇਦਖਲ ਕਰ		ਸਮਾਂ ਸੀਮਾ : ਤਿਨ ਮਹੀਨੇ		(5.5 M (5.5 M	2	ਵਜੇ ਤੱਕ	(	~	ਹਿਆ। ਗੜੈਨ	ਾ: 1. ਸੀ ਕੇ.ਕੇ. ਸ਼ਰਮਾ ਪੁੱਤਰ ਕਲਾਂ ਦੇ ਕੇਵੇਨਿ	ਦਾਦ ਦਾ ਬ	ਰਾਬਰਾ ਮਰਟ	ਗਗ ਮਿਣਤਾ	100 ਵਰਗ	ਿਗਜ ਸਾਥਤ	า เน่ฮ มอนอ
	ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ						चन उप										
ਆਲਾਂ	ਵਾਲਾ ਖ਼ੁਦ ਜਿੰਮੇਵਾਰ ਹੋਵੋਗਾ।	ਕਾਰ	ਜਕਾਰੀ ਇੰਜੀਨੀਅਰ - ਬਾਗਬਾਨੀ ਮੰਡਲ ਨੰ :	2							1284 48'2 8						
ਹਾਂ ਕਿ	🖝 ਮੈਂ', ਸੇਵਾ ਸਿੰਘ ਪੁੱਤਰ ਕੇਹਰ ਸਿੰਘ	3.	ਮਾਲੀਆ ਮੁਖੀ ਅਧੀਨ ਐਸਡੀਈ ਐਮਸੀਪੀਐਚ ਉਪ ਮ	ਮੰਡਲ ਨੇ 19, 🕏	ਰੈਡੀਗੜ ਦੇ ਅ	ਧਿਕਾਰ 20	6.10.2023	01	11.2023		ਫਜ 2, ਅਰਬਨ ਅਸਟਟ ਡੀਡ ਵਸੀਕਾ ਨੂੰ ਪੂਰ, ਲੁਧਿਆਣਾ 141010,	7149 โห	ਤੀ 26.07.2	2010 ਜੋ ਸਬ	ਂ ਰਜਿਸਟਰਾਰ	ਂ ਲੁਧਿਆਣਾ	ਵਿਖੇ ਸ੍ਰੀ ਸੁਰੇਸ਼
9415	ਪਿੰਡ ਭਮਾਰਸੀ ਬਲੰਦ ਜਿਲਾ ਫਤਿਹਗੜ		ਖੇਤਰ ਤਹਿਤ ਟਰੈਸਡ ਗਾਰਡਨ ਸੈਕਟਰ 33 ਚੰਡੀਗੜ	ਤ ਵਿਖੇ ਜਮਾ ਹੋ	ਏ ਪਾਣੀ ਦੇ ਟਿ	ਨਕਾਸੀ (ਸ਼ਾ)	f 5:30 दर्ग	1 A A A A A A A A A A A A A A A A A A A	Ĵ 11:30		ਅਤੀ ਜਯੋਤੀ ਸ਼ਰਮਾ ਪਤਨੀ ਸ਼ਰਮਾ ਪੁੱਤਰ ਸ਼੍ਰੀ	ਕੇਸ਼ੋ ਰਾਮ ਸ	ਸ਼ਰਮਾ ਦੇ ਨਾਂ	ਰਜਿ. ਹੈ, ਚਾ	ਰਦੀਵਾਰੀ ਹੋਰ	ਠ ਮੁਤਾਬਕ :	ਪੂਰਬ : ਪਲਾਟ
न्तरेक	ਸਾਹਿਬ ਬਿਆਨ ਕਰਦਾ ਹਾਂ ਮੇਰਾ		ਲਈ ਵਾਟਰ ਡਰੇਨਜ ਚੈਨਲ ਦੀ ਉਸਾਰੀ।			ਤੋਂ	01.11.202	-	ਤ 11.30 ਵਜੇ		ਸੇਸ਼ ਸ਼ਰਮਾ, ਵਾਸੀ ਮਕਾਨ ਨੇ ਨੇ 11, ਪਛਮ	: ਪਲਾਟ ਨੂੰ	9. <del>ੳ</del> ਤਰ :	ਰੋਡ 15'.	ਦਖਣ : ਉਪ	ਰ ਇੰਡੀਆ	15'
TTX .	ਪੱਤਰ ਰਵਿੰਦਰ ਸਿੰਘ ਮੇਰੇ ਕਹਿਣੇ ਤੋਂ			ਬਿਆਨਾ ਰਕਮ	: ਰੂ. 18,995		ਵੇਰੇ 11:00		e H		, ਬੀਵੀਐਮ ਸਕੂਲ ਲੇਨ ਸੈਂਕਟਰ 39 ਡਾਕਖਾਨਾ						
DIDNIT	ਬਾਹਰ ਹੈ ਜਿਸ ਨੂੰ ਮੈਂ ਆਪਣੀ ਚੱਲ		ਸਮਾਂ ਸੀਮਾ : ਦੇ ਮਹੀਨੇ			1.0	दने)				: 26.10.2023	भयारुः र		141010		ਅਧਿਕ	ਾਰਤ ਅਫਸਰ
रा सी	ਅਚੱਲ ਜਾਇਦਾਦ ਤੋਂ ਬੇਦਖਲ ਕਰਦਾ	-			dlarsh sou	to mb star					, 2011012020		have				
at for	ਹਾਂ। ਇਸ ਦੇ ਨਾਲ ਲੈਣ ਦੇਣ ਵਾਲਾ		:-1) ਟੈਂਡਰ ਨੋਟਿਸ ਸਮੇਤ ਨਿਯਮ ਅਤੇ ਸ਼ਰਤਾਂ ਵੈਬਸਾਈ	a www.cnan	idigarn.gov	In H eter	iders.cnd.n		ਪਲਬਧ/ਅਪਲਡ ਾਰੀ ਇੰਜੀਨੀਅਰ				à	20		C 1	C
ਆਦਿ	ਖ਼ੁਦ ਜਿੰਮੇਵਾਰ ਹੋਵੇਗਾ।	ਹਨ	1			THE PLANE	÷		ਾਰ। ਇਜਾਨਾਅਰ ਮਿਸੀ, ਚੰਡੀਗੜ੍ਹ	କ	Vardhmān ਵਰਧ	ਸਾਨ	' ਅਰ	जार	ਕਸ	ਸਿਲ	ਟਡ
ਸਿੰਘ	🖛 ਮੈਂ, ਗਾਮਾ ਪੁੱਤਰ ਸ੍ਰੀ ਗੁਰਚਰਨ				H\$0( H8	50 0 1 M	ଟ ସଂସାସଂନାମଃ	in n 2, n	เหหา, ชุธเตเส	1 X	Delivering Excellence. Since 1965. ਰਜਿ. ਦਫ਼ਤਰ						
ਹਨ।	ਵਾਸੀ ਪਿੰਡ ਸਾਹਿਬ ਨਗਰ ਉਰਫ ਥੇੜੀ		<i>ਪ੍ਰ</i> ∣ ਸਟੀ	ਲ ਸ	ਟਰਿਪ	ਸਵ	ੀਲਜ	ਲਿ	ਮੋਟਡ	Vardhm						OVICOOF	
ੱਚ ਵੀ	ਤਹਿਸੀਲ ਜਿਲਾ ਪਟਿਆਲਾ ਆਪਣੇ	_	A REAL PROPERTY AND A REAL					1021	100		ਸੀਆਈਐਨ:						
ਅਤੇ	ਲੜਕੇ ਸਾਜਨ ਅਤੇ ਆਪਣੀ ਨੂੰਹ ਨਿਸ਼ੂ	1	ਸੀਆਈਐਨ								ਵੱਬਸਾਈਟ: v	/ww.vard	hman.con	n, ਈਮਲ: se	ecretarial.	lud@vard	hman.com
ਜਾਣ।	ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ		ਰਜਿ ਦਫ਼ਤਰ : ਪਿੰਡ ਸੋਮਾਲਹੇੜੀ/ਲੀ								ਮਿਤੀ 30 ਸਤੰਬਰ, 2023 ਨੂੰ ਖ਼ਤ	ਪ ਹੋਏ ਟਿਪ	ਸੂਰੀ ਅਤੇ ਇ	ज्याती से र	्रकाचनामे	ਵਿੱਤੀ ਤਤੀਹ	÷
ਵਾਸੀ	ਆਪਣੀ ਚੱਲ-ਅਚੱਲ ਜਾਇਦਾਦ ਤੋਂ		हेत. +91-172-2793112, हेवम. +91-172-2794						ndia.com		INSI 30 NS 40, 2023 6 AS		1.01 .412 1	54.01 6	າຣຸດສຸລ.ພ		
ਖੁਰਦ	ਬੇਦਖਲ ਕਰਦਾ ਹਾਂ ਇਹਨਾਂ ਨਾਲ ਲੈਣ	ਮਿਤ	ੀ 30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਤੇ ਛਿਮਾ	ਹੀ ਦੇ ਸਟਡਅਲ	ਨ ਅਤਾ ਕਸਲ	ਗਟਡ ਵਿਤੀ ਹੋ			ਈਪੀਐਸ ਤੋਂ ਬਿਨਾਂ		· · · · · · · · · · · · · · · · · · ·					(g	।: ਕਰੋੜਾਂ 'ਚ)
ਜਿਲਾ	ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ			ਸਟੇਂਜਲ	ਅਲੋਨ ਵਿਤੀ ਨ	ਤੀਜ਼ੇ		ਰੁ. ਲੱਖ ਵਿਚ) ਟਿਡ ਵਿਤੀ ਨ	Contractory of Contractory of Contractory	83	ਾ ਵੇਰਵੇ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਛਿਮਾਹੀ ਖਤਮਾ	ਛਿਮਾਹੀ ਖਾਤਮਾ	ਸਾਲ ਖਾਤਮਾ
ਕ ਮੇਰੇ	DEGL HOL WA HO HIDE O FL			nc an	noo rear o	SIM	0,40	109 1691 0	1110		ede	30 ਸਤੰਬਰ,	30 편ਨ,	30 ਸਤੰਬਰ,	30 ਸਤੰਬਰ,	30 ਸਤੰਬਰ,	
9 110				6	6	<u></u>	6	<u></u>	6	8		30 ਸਤਬਰ,			and an an an an an an an	Contraction Contraction	31 ਮਾਰਚ,
	ਕੋਈ ਜਿੰਮੇਵਾਰੀ ਨਹੀਂ ਹੋਵੇਗੀ।	ਲ.	ਵੇਰਵੇ	ਤਿਮਾਹੀ	ਛਿਮਾਹੀ	ਤਿਮਾਹੀ	ਤਿਮਾਹੀ	ਛਿਮਾਹੀ	ਤਿਮਾਹੀ	క		30 ਸਤਬਰ, 2023	2023	2022	2023	2022	2023
ਕ ਸੂਚ ਗੁਲਤੀ ਜਨਮ	ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸੋਟਰ ਕੁਨੈਕਸ਼ਨ	ਲ. ਨੰ.	ਵੇਰਵੇ	ਤਿਮਾਹੀ ਖਾਤਮਾ	ਛਿਮਾਹੀ ਖਾਤਮਾ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਛਿਮਾਹੀ ਖਾਤਮਾ	ਤਿਮਾਹੀ ਖਾਤਮਾ	đ		2023 ਅਵਪੜਤਲੇ	2023 ਅਣਪੜਤਲੇ	2022 ਅਣਪੜਤਾਲੇ	2023 ਅਣਪੜਤਲੇ	2022 ਅਣਪੜਤਾਲੇ	2023 ਪੜਤਾਲੇ
ਗਲਤੀ ਜਨਮ ਾਕਘਰ	ਸੋਟਰ ਕੁਨੈਕਸ਼ਨ	ਲ. ਨੇ.	ਵੇਰਵੇ			10.000.000.0000				8 1	ਕਾਰੋਬਾਰ ਤੋਂ ਕੁੱਲ ਆਮਦਨ	2023 ਅਣਪੜਤਲੇ 90.36	2023 ਅਣਪੜਤਾਲੇ 84.34	2022 ਅਣਪੜਤਾਲੇ 121.51	2023 ਅਵਪਤਰਲੇ 174.70	2022 ਅਣਪੜਤਾਲੇ 243.69	2023 ਪੜਤਾਲੇ 439.46
ਗਲਤੀ ਜਨਮ ਕਘਰ ਹੈ ਜਦੋ	ਸੋਟਰ ਕੁਨੈਕਸ਼ਨ • ਮੋਟਰ ਕਨੈਕਸਨ ਖਾਤਾ ਨੰਬਰ AP	ਲ. ਨੇ.	ਵੇਰਵੇ	ਖਾਤਮਾ	ਖਾਤਮਾ	ਖਾਤਮਾ	ਖਾਤਮਾ	ਖਾਤਮਾ	ਖਾਤਮਾ	* 1 2	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ	2023 ਅਵਪੜਤਲੇ	2023 ਅਣਪੜਤਲੇ	2022 ਅਣਪੜਤਾਲੇ	2023 ਅਣਪੜਤਲੇ	2022 ਅਣਪੜਤਾਲੇ	2023 ਪੜਤਾਲੇ
ਗਲਤੀ ਜਨਮ ਾਕਘਰ ਹੈ ਜਦੋਂ 1y ਤੇ	ਸੋਟਰ ਕੁਨੈਕਸ਼ਨ • ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ	ਲ. ਨੈ. 1	ਵੇਰਵੇ ਕਰੋਬਾਰ ਤੋਂ ਕੁੱਲ ਆਮਦਨ	ਖਾਤਮਾ 30/09/23	ਖਾਤਮਾ 30/09/23 (ਅਣਪੜਤਾਲੇ)	ਖਾਤਮਾ 30/09/22	ਖਾਤਮਾ	ਖਾਤਮਾ 30/09/23 (ਅਣਪੜਤਾਲੇ)	ਖਾਤਮਾ 30/09/22	* 1 2	ਕਾਰੋਬਾਰ ਤੋਂ ਕੁੱਲ ਆਮਦਨ	2023 ਅਣਪੜਤਲੇ 90.36	2023 ਅਣਪੜਤਾਲੇ 84.34	2022 ਅਣਪੜਤਾਲੇ 121.51	2023 ਅਵਪਤਰਲੇ 174.70	2022 ਅਣਪੜਤਾਲੇ 243.69	2023 ਪੜਤਾਲੇ 439.46
ਗਲਤੀ ਜਨਮ ਾਕਘਰ ਹੈ ਜਦੋਂ ny ਤੋਂ 88 ਤੋਂ	ਸੋਟਰ ਕੁਨੈਕਸ਼ਨ • ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ	ਲ. ਨੈ. 1 2	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ	ਖਾਤਮਾ 30/09/23 113,372.00	ਖਾਤਮਾ 30/09/23 (ਅਣਪੜਤਾਲੇ) 217,812.01	ਖਾਤਮਾ 30/09/22 108,109.26	ਖਾਤਮਾ 30/09/23 113,372.00	ਖਾਤਮਾ 30/09/23 (ਅਣਪੜਤਾਲੇ) 217,812.01	ਖਾਤਮਾ 30/09/22 108,109.26	1 2 3	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ	2023 ਅਣਪੜਤਲੇ 90.36	2023 ਅਣਪੜਤਾਲੇ 84.34	2022 ਅਣਪੜਤਾਲੇ 121.51	2023 ਅਵਪਤਰਲੇ 174.70	2022 ਅਣਪੜਤਾਲੇ 243.69	2023 ਪੜਤਾਲੇ 439.46
ਗਲਤੀ ਜਨਮ ਾਕਘਰ ਹੈ ਜਦੋ 19 ਤੋਂ 18 ਤੋਂ	ਸੋਟਰ ਕੁਨੈਕਸ਼ਨ → ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ	ਲ. ਨੈ. 1 2	ਕਾਰੋਬਾਰ ਤੋਂ' ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ' ਪਹਿਲਾਂ)	ਖਾਤਮਾ 30/09/23 113,372.00	ਖਾਤਮਾ 30/09/23 (ਅਣਪੜਤਾਲੇ)	ਖਾਤਮਾ 30/09/22	ਖਾਤਮਾ 30/09/23	ਖਾਤਮਾ 30/09/23 (ਅਣਪੜਤਾਲੇ)	ਖਾਤਮਾ 30/09/22	8 1 2 3	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ)	2023 ਅਰਪਸ਼ਤਲੇ 90.36 7.78	2023 ਅਣਪੜਤਲੇ 84.34 0.58	2022 ਅਣਪੁੜਤਾਲੇ 121.51 9.04	2023 ਅਣਪਫ਼ਤਾਲੇ 174.70 8.36	2022 ਅਣਪੜਤਾਲੇ 243.69 24.35	2023 ਪੜਤਾਲੇ 439.46 43.10
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ 88 ਤੋਂ ਇਸ ਨੂੰ	ਸੋਟਰ ਕੁਨੈਕਸ਼ਨ → ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ	ਲ. ਨੈ. 1 2 3	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/	ਖਾਤਮਾ 30/09/23 113,372.00 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86	ਖਾਤਮਾ 30/09/22 108,109.26 7,997.44	ਖਾਤਮਾ 30/09/23 113,372.00 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86	ਖਾਤਮਾ 30/09/22 108,109.26 7,997.44	8 1 2 3 4	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ)	2023 ਅਣਪਛਤਲੇ 90.36 7.78 7.78	2023 ਅਣਪਸ਼ਤਾਲੇ 84.34 0.58 0.58	2022 ਅਣਪੁੜਤਾਲੇ 121.51 9.04 9.04	2023 ਅਣਪਸ਼ਤਾਲੇ 174.70 8.36 8.36	2022 ਅਣਪੜਤਾਲੇ 243.69 24.35 24.35	2023 ਪੜਤਾਲੇ 439.46 43.10 43.10
ਗਲਤੀ ਜਨਮ ਾਕਘਰ ਹੈ ਜਦੋ 1y ਤੋ 8 ਤੋਂ ਇਸ ਨੂੰ ਗਸੀਰ	<b>ਸੋਟਰ ਕੁਨੈਕਸ਼ਨ</b> → ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ	ਲ. ਨੈ. 1 2 3	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਖ਼ਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ)	ਖਾਤਮਾ 30/09/23 113,372.00	ਖਾਤਮਾ 30/09/23 (ਅਣਪੜਤਾਲੇ) 217,812.01	ਖਾਤਮਾ 30/09/22 108,109.26	ਖਾਤਮਾ 30/09/23 113,372.00	ਖਾਤਮਾ 30/09/23 (ਅਣਪੜਤਾਲੇ) 217,812.01	ਖਾਤਮਾ 30/09/22 108,109.26 7,997.44	8 1 2 3 4	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ	2023 ਅਰਪਸ਼ਤਲੇ 90.36 7.78	2023 ਅਣਪੜਤਲੇ 84.34 0.58	2022 ਅਣਪੁੜਤਾਲੇ 121.51 9.04	2023 ਅਣਪਫ਼ਤਾਲੇ 174.70 8.36	2022 ਅਣਪੜਤਾਲੇ 243.69 24.35	2023 ਪੜਤਾਲੇ 439.46 43.10
ਗਲਤੀ ਜਨਮ ਾਕਘਰ ਹੈ ਜਦੋਂ 1y ਤੇ 8 ਤੇ ਇਸ ਨੂੰ ਗਸੀਰ ਕਲਾਂ	<b>ਸੋਟਰ ਕੁਨੈਕਸ਼ਨ</b> ■ ਸੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਪਿੰਡ ਜੋਗੋਵਾਲ ਬੇਦੀਆਂ	ਲ. ਨੈ. 1 2 3 4	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/	ਖਾਤਮਾ 30/09/23 113,372.00 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86	ਖਾਤਮਾ 30/09/22 108,109.26 7,997.44	ਖਾਤਮਾ 30/09/23 113,372.00 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86	ਖਾਤਮਾ 30/09/22 108,109.26 7,997.44	* 1 2 3 4	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ)	2023 ਅਣਾਪਤਰਲੇ 90.36 7.78 7.78 6.18	2023 ਅਦਪਸ਼ਤਲੇ 84.34 0.58 0.58 0.58	2022 ਅਦਪਜ਼ਤਾਲੇ 121.51 9.04 9.04 6.88	2023 NEULER 174.70 8.36 8.36 6.64	2022 mæuæsræ 243.69 24.35 24.35 24.35 18.61	2023 ਪੜਤਾਲੇ 439.46 43.10 43.10 32.86
ਗਲਤੀ ਜਨਮ ਾਕਘਰ ਹੈ ਜਦੋ 19 ਤੋਂ 8 ਤੋਂ ਇਸ ਨੂੰ ਕਲਾਂ ਕਲਾਂ ਬਆਨ	<b>ਸੋਟਰ ਕੁਨੈਕਸ਼ਨ</b> → ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ	<del>к</del> . <del>с</del> . 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਖ਼ਾਣਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ	ਖਾਤਮਾ 30/09/23 113,372.00 7,889.24 7,889.24	<b>ਖਾਤਮਾ</b> 30/09/23 (ਅਣਪੜਤਾਲੇ) 217,812.01 15,009.86 15,009.86	ਖਾਤਮਾ 30/09/22 108,109.26 7,997.44 7,997.44	<b>ชาราหา</b> 30/09/23 113,372.00 7,889.24 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86 15,009.86	<b>ชาฮาภา</b> <b>30/09/22</b> 108,109.26 7,997.44 7,997.44	* 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ	2023 ਅਣਪਛਤਲੇ 90.36 7.78 7.78	2023 ਅਣਪਸ਼ਤਾਲੇ 84.34 0.58 0.58	2022 ਅਣਪੁੜਤਾਲੇ 121.51 9.04 9.04	2023 ਅਣਪਸ਼ਤਾਲੇ 174.70 8.36 8.36	2022 ਅਣਪੜਤਾਲੇ 243.69 24.35 24.35	2023 ਪੜਤਾਲੇ 439.46 43.10 43.10
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ 8 ਤੋਂ 19 ਤੋਂ ਇਸ ਨੂੰ ਕਲਾਂ ਕਲਾਂ ਬਆਨ ਾਤ ਦੇ	<b>ਸੋਟਰ ਕੁਨੈਕਸ਼ਨ</b> ■ ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ	<del>к</del> . *. 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ਿੱਧ ਲਾਡ/(ਘਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਡ/(ਘਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ	ਖਾਤਮਾ 30/09/23 113,372.00 7,889.24 7,889.24	<b>ਖਾਤਮਾ</b> 30/09/23 (ਅਣਪੜਤਾਲੇ) 217,812.01 15,009.86 15,009.86	ਖਾਤਮਾ 30/09/22 108,109.26 7,997.44 7,997.44	<b>ชาราหา</b> 30/09/23 113,372.00 7,889.24 7,889.24	ਖਾਤਮਾ 30/09/23 (ਅਣਪੜਤਾਲੇ) 217,812.01 15,009.86 15,009.86	<b>ชาฮาภา</b> <b>30/09/22</b> 108,109.26 7,997.44 7,997.44	* 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ	2023 ਅਣਾਪਤਰਲੇ 90.36 7.78 7.78 6.18	2023 ਅਦਪਸ਼ਤਲੇ 84.34 0.58 0.58 0.58	2022 ਅਦਪਜ਼ਤਾਲੇ 121.51 9.04 9.04 6.88	2023 NEULER 174.70 8.36 8.36 6.64	2022 mæuæsræ 243.69 24.35 24.35 24.35 18.61	2023 ਪੜਤਾਲੇ 439.46 43.10 43.10 32.86
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ 8 ਤੋਂ ਇਸ ਨੂੰ ਗਸੀਰ ਕਲਾਂ ਕਲਾਂ ਰੂਆਨ ਾਤ ਦੇ ਮਿਤੀ	<b>ਸੋਟਰ ਕੁਨੈਕਸ਼ਨ</b> ■ ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਂਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਗਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ	ਲ. *. 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ	<b>धтэлт</b> 30/09/23 113,372.00 7,889.24 7,889.24 5,241.56	<b>ชาฮมา</b> 30/09/23 (พอนสราชั) 217,812.01 15,009.86 15,009.86 10,001.47	ਖਾਤਮਾ 30/09/22 108,109.26 7,997.44 7,997.44 5,460.74	<b>ਬਾਤਮਾ</b> 30/09/23 113,372.00 7,889.24 7,889.24 5,230.04	<u>ชาฮมา</u> <u>30/09/23</u> (พละมสุราชิ) 217,812.01 15,009.86 15,009.86 9,971.15	<b>4тэ)лт</b> <b>30/09/22</b> 108,109.26 7,997.44 7,997.44 5,460.74	* 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ	2023 ਅਣਾਪਤਰਲੇ 90.36 7.78 7.78 6.18	2023 ਅਦਪਸ਼ਤਲੇ 84.34 0.58 0.58 0.58	2022 ਅਦਪਜ਼ਤਾਲੇ 121.51 9.04 9.04 6.88	2023 NEULER 174.70 8.36 8.36 6.64	2022 mæuæsræ 243.69 24.35 24.35 24.35 18.61	2023 ਪੜਤਾਲੇ 439.46 43.10 43.10 32.86
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ 8 ਤੋਂ ਇਸ ਨੂੰ ਇਸ ਨੂੰ ਕਲਾਂ ਕਲਾਂ ਸਤ ਦੇ ਮਿਤੀ 11 ਮੇਰੀ	<b>ਸੋਟਰ ਕੁਨੈਕਸ਼ਨ</b> ■ ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੇਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅਂਦਰ	ਲ. *. 1 2 3 4 5	ਕਾਰੋਬਾਰ ਤੋਂ ਕੁੱਲ ਅਮਦਨ ਸ਼ੁੱਧ ਲਾਭ/(ਖ਼ਾਣਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਖ਼ਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	<b>धтड), 1</b> 30/09/23 113,372.00 7,889.24 7,889.24 5,241.56 5,164.49	<b>ชาฮมา</b> 30/09/23 (พระมุสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>473)</b> 30/09/23 113,372.00 7,889.24 7,889.24 5,230.04 5,152.97	<b>ชาวหา</b> 30/09/23 (พอบสมาชิ) 217,812.01 15,009.86 15,009.86 9,971.15 9,944.71	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ	2023 ਅਣਾਪਤਰਲੇ 90.36 7.78 7.78 6.18	2023 ਅਦਪਸ਼ਤਲੇ 84.34 0.58 0.58 0.58	2022 ਅਦਪਜ਼ਤਾਲੇ 121.51 9.04 9.04 6.88	2023 NEULER 174.70 8.36 8.36 6.64	2022 mæuææ 243.69 24.35 24.35 18.61	2023 ਪੜਤਾਲੇ 439.46 43.10 43.10 32.86
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ 8 ਤੋਂ 28 ਤੋਂ 29 ਨੂੰ ਗਸੀਰ ਕਲਾਂ ਜ਼ਿਆਨ ਜਿਤੀ 1 ਮੇਰੀ 1 08/	<b>ਮੋਟਰ ਕੁਨੈਕਸ਼ਨ</b> • ਮੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਰਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ।	8. 8. 1 2 3 4 5 6	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ	<b>धтэлт</b> 30/09/23 113,372.00 7,889.24 7,889.24 5,241.56	<b>ชาฮมา</b> 30/09/23 (พอนสราชั) 217,812.01 15,009.86 15,009.86 10,001.47	ਖਾਤਮਾ 30/09/22 108,109.26 7,997.44 7,997.44 5,460.74	<b>ਬਾਤਮਾ</b> 30/09/23 113,372.00 7,889.24 7,889.24 5,230.04	<u>ชาฮมา</u> <u>30/09/23</u> (พละมสุราชิ) 217,812.01 15,009.86 15,009.86 9,971.15	<b>873)77</b> <b>30/09/22</b> 108,109.26 7,997.44 7,997.44 5,460.74	* 1 2 3 4 5 6	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ	2023 ਅਣਾਪਤਰਲੇ 90.36 7.78 7.78 6.18	2023 ਅਦਪਸ਼ਤਲੇ 84.34 0.58 0.58 0.58	2022 ਅਦਪਜ਼ਤਾਲੇ 121.51 9.04 9.04 6.88	2023 NEULER 174.70 8.36 8.36 6.64	2022 mæuææ 243.69 24.35 24.35 18.61	2023 ਪੜਤਾਲੇ 439.46 43.10 43.10 32.86
ਗਲਤੀ ਜਨਮ ਾਕਘਰ ਹੈ ਜਦੋਂ 19 ਤੋਂ ਤੋਂ ਇਸ ਨੂੰ ਇਸ ਨੂੰ ਗਸੀਰ ਕਲਾਂ ਸ਼ੁਲਾਨ ਸ਼ਿਤੀ 1 ਮੋਰੀ 1 ਨ8/ ਜਨਮ	<b>ਸੋਟਰ ਕੁਨੈਕਸ਼ਨ</b> ■ ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ	8. 8. 1 2 3 4 5 6 7	ਕਾਰੋਬਾਰ ਤੋਂ ਕੁੱਲ ਅਮਦਨ ਸ਼ੁੱਧ ਲਾਭ/(ਖ਼ਾਣਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਖ਼ਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ	<b>धтड), 1</b> 30/09/23 113,372.00 7,889.24 7,889.24 5,241.56 5,164.49	<b>ชาฮมา</b> 30/09/23 (พระมุสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>473)</b> 30/09/23 113,372.00 7,889.24 7,889.24 5,230.04 5,152.97	<b>ชาวหา</b> 30/09/23 (พอบสมาชิ) 217,812.01 15,009.86 15,009.86 9,971.15 9,944.71	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5 6 7	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ	2023 wetase 90.36 7.78 7.78 6.18 6.18	2023 metuanore 84.34 0.58 0.58 0.46 0.46	2022 ਅਣਪਸ਼ਤਾਲੇ 121.51 9.04 9.04 6.88 6.88	2023 wetuster 174.70 8.36 8.36 6.64 6.64	2022 mæuææ 243.69 24.35 24.35 18.61 18.61	2023 ਪਰਤਾਲੋ 439.46 43.10 43.10 32.86 33.04
ਗਲਤੀ ਜਨਮ 'ਕਘਰ ਹੈ ਜਦੋਂ 'y ਤੋ ਤੇ ਇਸ ਨੂੰ ਇਸ ਨੂੰ ਗਸੀਰ ਕਲਾਂ ਸ਼ੁਆਨ 'ਤ ਦੇ ਮਿਤੀ ' 1 ਮੌਰੀ ' 108/ ਜਨਮ । ਹੁਣ	ਸੋਟਰ ਕੁਨੈਕਸ਼ਨ - ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਂਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੋਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੋਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। ਵਹੀਕਲ ਟਰਾਂਸਫਰ	<del>в</del> . *. 1 2 3 4 5 6 7	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ	<b>धтड), 1</b> 30/09/23 113,372.00 7,889.24 7,889.24 5,241.56 5,164.49	<b>ชาฮมา</b> 30/09/23 (พระมุสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>473)</b> 30/09/23 113,372.00 7,889.24 7,889.24 5,230.04 5,152.97	<b>ชาวหา</b> 30/09/23 (พอบสมาชิ) 217,812.01 15,009.86 15,009.86 9,971.15 9,944.71	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5 6 7 8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ	2023 %20159% 90.36 7.78 7.78 6.18 6.18 80.36	2023 MRULER 84.34 0.58 0.58 0.46 0.46 0.46 80.36	2022 meuasoriti 121.51 9.04 9.04 6.88 6.88 6.88 80.36	2023 metuatoria 174.70 8.36 8.36 6.64 6.64 80.36	2022 mæuææ 243.69 24.35 24.35 18.61 18.61 18.61 80.36	2023 ਪੜਤਾਲੋ 439.46 43.10 43.10 32.86 33.04 80.36
ਗਲਤੀ ਜਨਮ 'ਕਘਰ ਹੈ ਜਦੋ 1y ਤੋਂ 8 ਤੋਂ ਇਸ ਨੂੰ ਬਿਸਨਿ ਕਲਾਂ ਸਤ ਦੇ ਮਿਤੀ 1 ਮੇਰੀ 1 08/ ਜਨਮ 1 ਹੁਣ ਰਹਰੀ,	ਸੋਟਰ ਕੁਨੈਕਸ਼ਨ - ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਂਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੋਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੋਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ਵਹੀਕਲ ਟਰਾਂਸਫਰ</b> - ਇਕ ਵਹੀਕਲ ਨੰ. PB-11–AJ-	<del>в</del> . *. *. 1 2 3 4 5 6 7 8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਡ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਡੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ।	<b>धтड), 1</b> 30/09/23 113,372.00 7,889.24 7,889.24 5,241.56 5,164.49	<b>ชาฮมา</b> 30/09/23 (พระนสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>ਬਾਤਮਾ</b> 30/09/23 113,372.00 7,889.24 7,889.24 5,230.04 5,152.97	<b>ชาวหา</b> 30/09/23 (พอบสมาชิ) 217,812.01 15,009.86 15,009.86 9,971.15 9,944.71	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5 6 7 8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੁ. 10 ਹਰੇਕ)	2023 %20159% 90.36 7.78 7.78 6.18 6.18 80.36	2023 MRULER N 84.34 0.58 0.58 0.46 0.46 0.46 80.36	2022 meuasoriti 121.51 9.04 9.04 6.88 6.88 6.88 80.36	2023 metuatoria 174.70 8.36 8.36 6.64 6.64 80.36	2022 mæuææ 243.69 24.35 24.35 18.61 18.61 18.61 80.36	2023 ਪੜਤਾਲੋ 439.46 43.10 43.10 32.86 33.04 80.36
ਗਲਤੀ ਜਨਮ ਕਾਘਰ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਨੂੰ ਜ ਸ ਨ ਨ ਨ ਨ ਨ ਨ ਨ ਨ ਨ ਨ ਨ ਨ ਨ ਨ ਨ ਨ ਨ ਨ	ਸੇਂਟਰ ਕੁਨੈਕਸ਼ਨ - ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ਦਹੀਕਲ ਟਰਾਂਸਫਰ</b> - ਇਕ ਵਹੀਕਲ ਨੰ. PB-11–AJ- 7241 ਜੋਕਿ ਪ੍ਰਿਤਪਾਲ ਸਿੰਘ ਪੁੱਤਰ	8:         1         2         3         4         5         6         7         8	ਕਾਰੋਬਾਰ ਤੋਂ ਕੁੱਲ ਅਮਦਨ ਸ਼ੁੱਧ ਲਾਭ/(ਖ਼ਾਣਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਖ਼ਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਖ਼ਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ	<b>धтड), 1</b> 30/09/23 113,372.00 7,889.24 7,889.24 5,241.56 5,164.49	<b>ชาฮมา</b> 30/09/23 (พระนสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>ਬਾਤਮਾ</b> 30/09/23 113,372.00 7,889.24 7,889.24 5,230.04 5,152.97	<b>ชาวหา</b> 30/09/23 (พอบสมาชิ) 217,812.01 15,009.86 15,009.86 9,971.15 9,944.71	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5 6 7 8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਰੁਪਇਆਂ 'ਚ) (ਸਾਲਾਨਾ ਨਹੀਂ)	2023 NEULISH 90.36 7.78 7.78 6.18 6.18 80.36 171.63	2023 MRULEJOR 84.34 0.58 0.58 0.58 0.46 0.46 0.46 80.36 165.45	2022 meussok 121.51 9.04 9.04 6.88 6.88 6.88 80.36 150.57	2023 netustrefe 174.70 8.36 8.36 6.64 6.64 80.36 171.63	2022 mæusær 243.69 24.35 24.35 18.61 18.61 18.61 80.36 150.57	2023 ਪੜਤਾਲੋ 439.46 43.10 43.10 32.86 33.04 80.36 164.99
ਗਲਤੀ ਜਨਮ ਕਘਰ ਹੈ ਜਦੋਂ ਤੋਂ ਤੋਂ ਤੋਂ ਨੂੰ ਇਸ ਤੋਂ ਤੋਂ ਲੋਕ ਇਸ ਸਿਰੀ ਕਲਾਂ ਸ਼ਿਮੀਰੀ 1 ਮੇਰੀ 1 ਹੁਣ ਹਰਰੀ, 1 ਜਨਮ	• ਸੋਟਰ ਕੁਨੈਕਸ਼ਨ • ਮੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਰਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>Eਹੀਕਲ ਟਰਾਂਸਫਰ</b> • ਇਕ ਵਹੀਕਲ ਨੰ. PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੋਡ	8     1       1     2       3     4       5     6       7     8	ਕਾਰੋਬਾਰ ਤੋਂ ਕੁੱਲ ਅਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਅਮਦਨ (ਰੁਪਏ 1/- ਹਰੇਕ) (ਚਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ)	<b>धтэлт</b> 30/09/23 113,372.00 7,889.24 7,889.24 5,241.56 5,164.49 1,565.13 - 3.35	<b>ชาฮมา</b> 30/09/23 (พระนสราชิ) 217,812.01 15,009.86 15,009.86 10,001.47 9,975.03	<b>атээлт</b> 30/09/22 108,109.26 7,997.44 7,997.44 5,460.74 5,470.98	<b>ਬਾਤਮਾ</b> 30/09/23 113,372.00 7,889.24 7,889.24 5,230.04 5,152.97	<b>धтзнт</b> 30/09/23 жеизэчк) 217,812.01 15,009.86 9,971.15 9,944.71 1,565.13 - 6.37	<b>4</b> тз), 30/09/22 108,109.26 7,997.44 7,997.44 5,460.74 5,470.98	* 1 2 3 4 5 6 7 8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ	2023 NEULISH 90.36 7.78 6.18 6.18 80.36 171.63 0.77	2023 McULERS 0.58 0.58 0.58 0.46 0.46 0.46 165.45 0.06	2022 meussok 121.51 9.04 9.04 6.88 6.88 6.88 80.36 150.57 0.86	2023 metustrefe 174.70 8.36 8.36 6.64 6.64 80.36 171.63 0.83	2022 mæusær 243.69 24.35 24.35 18.61 18.61 18.61 18.61 18.57 2.32	2023 ਪਲਤਾਲੇ 439.46 43.10 43.10 32.86 33.04 80.36 164.99 4.09
ਗਲਤੀ ਜਨਮ ਕਾਘਰ ਹੈ ਜਦੋਂ ਤੋਂ ਤੋਂ ਨੂੰ ਇਸ ਤੋਂ ਤੋਂ ਨੂੰ ਇਸ ਹੈ ਜਦੋਂ ਸ਼ਿਮੀਰੀ ਜਨਮ ਮਿਤੀ ਸਿਮੀਰੀ () ਹੋ ਸਨਮ ਸਨਮ ਸਿਤੀ () ਹੋ ਸਨਮ ਸਨਮ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ	• ਸੋਟਰ ਕੁਨੈਕਸ਼ਨ • ਮੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਰਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ECIACK ਟਰਾਂਸਫਰ</b> • ਇਕ ਵਹੀਕਲ ਨੈ. PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਨਾਮ ਹੈ।ਉਹਨਾਂ ਦੀ ਮੋਡ 10.02 2020 ਨੂੰ ਹੋਣ ਤੋਂ ਬਾਅਦ ਇਸ	*.       1       2       3       4       5       6       7       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਡ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਸੁਨੀਤੀ ਸ਼ੇਅਰ ਪੁੰਸੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੋਕ) (ਚਲੇਤ ਅਤੇ ਗੈਰ ਚਲੇਤ ਕਾਰੋਬਾਰ ਲਈ) ਮੁੱਢਲੇ	<b>धтэлт</b> 30/09/23 113,372.00 7,889.24 7,889.24 5,241.56 5,164.49 1,565.13 - - 3.35 3.34	<b>ЧтЭнт</b> 30/09/23 (жецязтё) 217,812.01 15,009.86 15,009.86 10,001.47 9,975.03 1,565.13 - - 6.39 6.37	<b>धाउमा</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3.49 3.49	<b>4тэлт</b> 30/09/23 113,372.00 7,889.24 7,889.24 5,230.04 5,152.97 1,565.13 - - 3.34 3.33	<b>473)</b> 30/09/23 жеизэтёт) 217,812.01 15,009.86 9,971.15 9,944.71 1,565.13 - -	धтээлт           30/09/22           108,109.26           7,997.44           7,997.44           5,460.74           5,470.98           1,565.13           -           3.49           3.49           3.49	*       1       2       3       4       5       6       7       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਰੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ	2023 3023358 90.36 7.78 7.78 6.18 6.18 80.36 171.63 0.77 0.77	2023 NRULEISIN 84.34 0.58 0.58 0.46 0.46 0.46 80.36 165.45 0.06 0.06	2022 meuasok 121.51 9.04 9.04 6.88 6.88 6.88 80.36 150.57 0.86 0.86	2023 NRULEJ R 174.70 8.36 8.36 6.64 6.64 80.36 171.63 0.83 0.83	2022 mæuæsræ 243.69 24.35 24.35 18.61 18.61 18.61 80.36 150.57 2.32 2.32	2023 uarsy 439.46 43.10 43.10 32.86 33.04 80.36 164.99 4.09 4.09
ਗਲਤੀ ਜਨਮ ਕਾਘਰ ਹੈ ਜਦੋਂ ਤੋਂ ਤੋਂ ਨੂੰ ਇਸ ਤੋਂ ਤੋਂ ਨੂੰ ਇਸ ਹੈ ਜਦੋਂ ਸ਼ਿਮੀਰੀ ਜਨਮ ਮਿਤੀ ਸਿਮੀਰੀ () ਹੋ ਸਨਮ ਸਨਮ ਸਿਤੀ () ਹੋ ਸਨਮ ਸਨਮ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ	ਸਟਰ ਕੁਨੈਕਸ਼ਨ - ਸੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਂਦਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 1.5 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ਦਿਹੀਕਲ ਟਰਾਂਸਫਰ</b> - ਇਕ ਵਹੀਕਲ ਨੰ. PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੇਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ	8       1       2       3       4       5       6       7       8       65:	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਡ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸ਼ੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੇਂਤ ਅਤੇ ਗੈਰ ਚਲੇਤ ਕਾਰੋਬਾਰ ਲਈ) ਮੁੱਬਲੇ ਡਿਲਯੁਟਿਡ ਉਪਰੋਕਤ ਅੰਕੜੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਡਿਮਾਰੀ ਤ	<b>धтड)нт</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 3 Бялтवी е мец	ਖਾਤਮਾ 30/09/23 (ਅਦਪੜਾਲੇ) 217,812.01 15,009.86 15,009.86 10,001.47 9,975.03 1,565.13 - - 6.39 6.37 ੜਤਾਲੇ ਵਿੱਤੀ ਨਰ	ਬਾਤਮਾ 30/09/22 108,109.26 7,997.44 7,997.44 5,460.74 5,470.98 1,565.13 - 3.49 3.49 3.49	<b>धтड)нт</b> 30/09/23 113,372.00 7,889.24 7,889.24 5,230.04 5,152.97 1,565.13 - - 3.34 3.33 яСая бчаладан.	<b>धाउमा</b> 30/09/23 (अव्ययज्ञरूप) 217,812.01 15,009.86 15,009.86 9,971.15 9,944.71 1,565.13 - 6.37 6.35 ओज डिमवलेना	धтвЭнт           30/09/22           108,109.26           7,997.44           7,997.44           5,460.74           5,470.98           1,565.13           -           3.49           3.49           3.49           3.49	*       1       2       3       4       5       6       7       8       8       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੇਬੀ (ਲਿਸਟਿੰਗ ਓਸ	2023 <b>7</b> 2233 <b>7</b> 2233 <b>9</b> 0.36 <b>7</b> .78 <b>7</b> .78 <b>6</b> .18 <b>6</b> .18 <b>6</b> .18 <b>8</b> 0.36 <b>171.63</b> <b>0</b> .77 <b>0</b> .77 <b>0</b> .77 <b>1</b> 89 <b>1</b> 77 <b>1</b> 78 <b>1</b> 778 <b>1</b> 777 <b>1</b> 7777 <b>1</b> 7777 <b>1</b> 7777 <b>1</b> 77777 <b>1</b> 777777 <b>1</b> 777777777777777777777777777777777777	2023 NRULEJ 84.34 0.58 0.58 0.46 0.46 0.46 80.36 165.45 0.06 0.06 3 ਡਿਸਕਲੋਜ਼ਰ	2022 meuasok 121.51 9.04 9.04 6.88 6.88 6.88 80.36 150.57 0.86 0.86 6.86 150.57	2023 <b>N</b> etuenski 174.70 8.36 8.36 6.64 6.64 80.36 171.63 0.83 0.83 0.83 ) वैचालेस्र 2:	2022 mæusærið 243.69 24.35 24.35 18.61 18.61 18.61 80.36 150.57 2.32 2.32 0.15 ਦੇ ਰੇਗੁਲੀ	2023 ਪੜਝਾਲੇ 439.46 43.10 43.10 32.86 33.04 80.36 164.99 4.09 4.09 80.3 ਤਹਿਤ
ਗਲਤੀ ਜਨਮ ਕਾਘਰ ਹੈ ਜਦੋਂ ਤੋਂ ਤੋਂ ਨੂੰ ਇਸ ਤੋਂ ਤੋਂ ਨੂੰ ਇਸ ਹੈ ਜਦੋਂ ਸ਼ਿਮੀਰੀ ਜਨਮ ਮਿਤੀ ਸਿਮੀਰੀ () ਹੋ ਸਨਮ ਸਨਮ ਸਿਤੀ () ਹੋ ਸਨਮ ਸਨਮ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ ਸ਼ਿਨ	ਸੇਂਟਰ ਕੁਨੈਕਸ਼ਨ - ਮੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ਦਿਹੀਕਲ ਟਰਾਂਸਫਰ</b> - ਇਕ ਵਹੀਕਲ ਨੰ. PB-11–AJ- 7241 ਜੋਕਿ ਪ੍ਰਿਤਪਾਲ ਸਿੰਘ ਪੁੱਤਰ ਆਫਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ 10.02.2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪਿਤਪਾਲ ਸਿੰਘ ਵਾਸੀ #73,	8.       1       2       3       4       5       6       7       8       6       7       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮੁਢਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਹੈਰ) ਜਿਵੇਂ ਕਿ ਪਿਛਲੇ ਸਾਲ ਦੀ ਬੈਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੰਡ ਅਤੇ ਗੈਰ ਚਲੰਡ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਅੰਕੜੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਤਿਮਾਹੀ ਤ	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार मा रिज	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>धाउनग</b> 30/09/23 113,372.00 7,889.24 7,889.24 5,230.04 5,152.97 1,565.13 - - 3.34 3.33 बटिवा जियस्टी विसन्दों	<b>ਖਾਤਮਾ</b> 30/09/23 (мечязей) 217,812.01 15,009.86 15,009.86 9,971.15 9,944.71 1,565.13 - - 6.37 6.35 6.37 6.35 6.37 6.35	30/09/22 108,109.26 7,997.44 7,997.44 5,460.74 5,470.98 1,565.13 - - 3.49 a GagwrfeoTc) (등리 scillent	ਸਟਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੋਬੀ (ਲਿਸਟਿੰਗ ਓਸ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂਲੇਸ਼ਨ 2: ਨਤੀਜਿਆਂ ਦਾ	2022 mæusærið 243.69 24.35 24.35 18.61 18.61 18.61 80.36 150.57 2.32 2.32 0.15 ਦੇ ਰੇਗੁਲੀ	2023 ਪੜਝਾਲੇ 439.46 43.10 43.10 32.86 33.04 80.36 164.99 4.09 4.09 80.3 ਤਹਿਤ
ਗਲਤੀ ਜਨਮ ਜਨਮ ਕਾਘਰ ਹੈ ਜਦੋਂ ਹੈ ਜਦੋਂ ਹੈ ਸਦੋਂ ਹੈ ਸਦੋਂ ਸ਼ਾਜ਼ ਹੈ ਸਦੋਂ ਹੈ ਸਦੋਂ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼ ਸ਼	ਸਟਰ ਕੁਨੈਕਸਨ - ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਜੋਹਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। ਦਿਹੀਕਲ ਟਰਾਂਸਫਰ - ਇਕ ਵਹੀਕਲ ਨੰ. PB-11–AJ- 7241 ਜੋਕਿ ਪ੍ਰਿਤਪਾਲ ਸਿੰਘ ਪੁੱਤਰ ਅਫਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਰਬਨ ਅਸਟੋਟ, ਫੋਜ-1, ਪਟਿਆਲਾ ਨੇ	8.       1       2       3       4       5       6       7       8       8       8       8       8       8       8       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਭ.(ਘਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ./(ਘਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਹੈਰ) ਜਿਵੇਂ ਕਿ ਪਿਛਲੇ ਸਾਨ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੱਤ ਅਤੇ ਗੈਰ ਚਲੰਤ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਅੰਕਤੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਡਿਮਾਰੀ ਵ ਸਨ, 2015 ਦੇ ਰੇਗੂਲੇਸ਼ਨ 33 ਤਹਿਤ ਸਟਾਕ ਅਕਸਚੇਜ ਵਿਖੇ ਦਰਸ਼ਾਏ	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार मा रिज	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>धाउनग</b> 30/09/23 113,372.00 7,889.24 7,889.24 5,230.04 5,152.97 1,565.13 - - 3.34 3.33 बटिवा जियस्टी विसन्दों	<b>ਖਾਤਮਾ</b> 30/09/23 (мечязей) 217,812.01 15,009.86 15,009.86 9,971.15 9,944.71 1,565.13 - - 6.37 6.35 6.37 6.35 6.37 6.35	30/09/22 108,109.26 7,997.44 7,997.44 5,460.74 5,470.98 1,565.13 - - 3.49 a GagwrfeoTc) (등리 scillent	ਸਟਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੇਬੀ (ਲਿਸਟਿੰਗ ਓਸ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 mæuæsræ 243.69 24.35 24.35 18.61 18.61 18.61 80.36 150.57 2.32 2.32 0.15 ਦੇ ਰੇਗੂਲੋਜ ਪੂਰਾ ਵੇਰਵਾ ਸ	2023 ਪੜਤਾਲੋ 439.46 43.10 43.10 32.86 33.04 33.04 80.36 164.99 4.09 4.09 4.09 ਸਨ 33 ਤਹਿਤ ਟਾਕ ਐਕਸਚੇਂਜ
ਗਲਤੀ ਜਨਮ ਜਨਮ ਕਘਰ ਹੈ ਜਦੋਂ ਹੈ ਜਦੋਂ ਇਸ ਨੂੰ ਇਸ ਨੂੰ ਗਸੀਰ ਕਲਾਂ ਸਤਦੇ ਸ਼ਿਤੀ 1 ਮੇਰੀ 1 08/ ਜਨਮ 1 ਹੁਣ ਹਰਗੇ, ਸ ਨ5/ਸਹੀ ਈ ਹੈ 1 ਸਾਡਾ ਵਾਬੀ ਸ ਨ ਸ ਨ ਸ ਨ ਨ ਸ ਨ ਨ ਸ ਨ ਨ ਨ ਨ ਨ ਨ ਨ ਨ	ਸਟਰ ਕੁਨੈਕਸਨ - ਸੋਟਰ ਕਨੈਕਸਨ ਖਾਤਾ ਨੰਬਰ AP 35/260 6 ਬੀਐਂਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ਦਿਹੀਕਲ ਟਰਾਂਸਫਰ</b> - ਇਕ ਵਹੀਕਲ ਨੈ PB-11–AJ- 7241 ਜੋਕਿ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਡ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਬਲ ਨਸਟੋਟ, ਫੋਜ-1, ਪਟਿਆਲਾ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ	8.       1       2       3       4       5       6       7       8       8       8       8       8       8       8       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮੁਢਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਹੈਰ) ਜਿਵੇਂ ਕਿ ਪਿਛਲੇ ਸਾਲ ਦੀ ਬੈਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੰਡ ਅਤੇ ਗੈਰ ਚਲੰਡ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਅੰਕੜੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਤਿਮਾਹੀ ਤ	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार मा रिज	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>धाउनग</b> 30/09/23 113,372.00 7,889.24 7,889.24 5,230.04 5,152.97 1,565.13 - - 3.34 3.33 बटिवा जियस्टी विसन्दों	<b>ਖਾਤਮਾ</b> 30/09/23 (мечязей) 217,812.01 15,009.86 15,009.86 9,971.15 9,944.71 1,565.13 - - 6.37 6.35 6.37 6.35 6.37 6.35	30/09/22 108,109.26 7,997.44 7,997.44 5,460.74 5,470.98 1,565.13 - - 3.49 a GagwrfeoTc) (등리 scillent	ਸਟਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੋਬੀ (ਲਿਸਟਿੰਗ ਓਸ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 mæuæsræ 243.69 24.35 24.35 18.61 18.61 18.61 80.36 150.57 2.32 2.32 0.15 ਦੇ ਰੇਗੂਲੋਜ ਪੂਰਾ ਵੇਰਵਾ ਸ	2023 ਪੜਝਾਲੇ 439.46 43.10 43.10 32.86 33.04 80.36 164.99 4.09 4.09 80.3 ਤਹਿਤ
ਗਲਤੀ ਜਨਮ ਕਘਰ ਕੇ ਸੇ ਜਦੋਂ ਹੈ ਜਦੋਂ ਹੈ ਜਦੋਂ ਇਸ ਨੂੰ ਇਸ ਨੂੰ ਇਸ ਨੂੰ ਸ਼ਰਮੀਰ ਸ਼ਰਮੀਰ ਸ਼ਰਮੀਰ ਸ਼ਰਮੀਰ ਸ਼ਰਮੀਰ ਸ਼ਰਮੀਰ ਸ਼ਰਸੀ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀ ਸ਼ਰਸੀਰ ਸ਼ਰਸੀਰ ਸ਼ਰਸੀਰ ਸ਼ਰਸੀ ਸ਼ਰਸੀਰ ਸ਼ਰਸੀਰ ਸ਼ਰਸੀ ਸ਼ਰਸ ਸ਼ਰਸ	ਸੇਂਟਰ ਕੁਨੈਕਸ਼ਨ - ਮੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਂਚਪੀ ਜੋ ਕਿ ਜਰਨੈਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>Eਹੀਕਲ ਟਰਾਂਸਫਰ</b> - ਇਕ ਵਹੀਕਲ ਨੰ. PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੋਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਰਬਨ ਅਸਟੇਟ, ਫੇਜ-1, ਪਟਿਆਲਾ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ	8.       1       2       3       4       5       6       7       8       8       8       8       8       8       8       8	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਭ.(ਘਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ./(ਘਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਹੈਰ) ਜਿਵੇਂ ਕਿ ਪਿਛਲੇ ਸਾਨ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੱਤ ਅਤੇ ਗੈਰ ਚਲੰਤ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਅੰਕਤੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਡਿਮਾਰੀ ਵ ਸਨ, 2015 ਦੇ ਰੇਗੂਲੇਸ਼ਨ 33 ਤਹਿਤ ਸਟਾਕ ਅਕਸਚੇਜ ਵਿਖੇ ਦਰਸ਼ਾਏ	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार मा रिज	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>धтडллт</b> 30/09/23 113,372.00 7,889.24 5,230.04 5,152.97 1,565.13 - 3.34 3.33 яСел биелайис чан аё Гана интеїс http://w	ਖਾਤਮਾ 30/09/23 ਅਵਪੜਤਾਲੇ) 217,812.01 15,009.86 15,009.86 9,971.15 9,944.71 1,565.13 - - - - - - - - - - - - - - - - - - -	<b><b><b>ਖਾ</b>ਤਮਾ</b> <b>30/09/22</b> 108,109.26 7,997.44 7,997.44 5,460.74 5,470.98 1,565.13 - 3,49 3,49 3,49 3,49 3,49</b>	ਸਟਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੋਬੀ (ਲਿਸਟਿੰਗ ਓਸ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 mæuæsræ 243.69 24.35 24.35 18.61 18.61 18.61 80.36 150.57 2.32 2.32 0.15 ਦੇ ਰੇਗੂਲੋਜ ਪੂਰਾ ਵੇਰਵਾ ਸ	2023 ਪੜਤਾਲੋ 439.46 43.10 43.10 32.86 33.04 33.04 80.36 164.99 4.09 4.09 4.09 ਸਨ 33 ਤਹਿਤ ਟਾਕ ਐਕਸਚੇਂਜ
ਗਲਤੀ ਜਨਮ ਜਨਮ ਕਾਘਰ ਹੈ ਜਦੋਂ ਹੈ ਜਦੋਂ ਹੈ ਜਦੋਂ ਹੈ ਜਦੋਂ ਨਤੇ ਸ਼ਾਸ਼ ਕੋ ਨੂੰ ਗਸਮੀਰ ਜਨਮ ਸ਼ਿਮੇਰੀ ਜਨਮ ਹੋ ਜਨਮ ਹੋ ਜਨਮ ਹੋ ਜਨਮ ਹੋ ਜਨਮ ਹੋ ਜਾਂ ਰਹਰੀ, ਜਨਮ ਹੋ ਗ ਰਾ ਸ਼ਾਡ ਦ ਰ ਰ ਰ ਰ ਰ ਰ ਰ ਰ ਰ ਰ ਰ ਰ ਰ ਰ ਰ ਰ ਰ ਰ	• ਸੋਟਰ ਕੁਨੈਕਸ਼ਨ • ਸੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ECIACK ਟਟਾਂਸਫਰ</b> • ਇਕ ਵਹੀਕਲ ਨੇ PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਡਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਬਨ ਅਸਟੇਟ, ਫੇਜ-1, ਪਟਿਆਲਾ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 10 ਦਿਨਾਂ ਅੰਦਰ ਰਿਜਨਲ	ส้.           1           2           3           4           5           6           7           8           8           8           8           9           7           8           9	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਘਾਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ ਇਸਮਲ ਲਾਡ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਸ਼ੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਐਕੜੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਤਿਮਾਰੀ ਤ ਸਨ, 2015 ਦੇ ਰੇਗੂਐਸ਼ਨ 33 ਰਹਿਤ ਸਟਾਕ ਅਕਸਚੇਜ ਵਿਖੇ ਦਰਸਾਏ ਰਾ ਵੇਰਵਾ ਸਟਾਕ ਐਕਸਚੇਜ ਦੀ ਵੈਂਬਸਾਈਟ www.bseindia.co terly_reports.htm 'ਤੇ ਵੀ ਉਪਲਬਧ ਹਨ।	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार प्रा किंस	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>धтडллт</b> 30/09/23 113,372.00 7,889.24 5,230.04 5,152.97 1,565.13 - 3.34 3.33 яСел биелайис чан аё Гана интеїс http://w	ਖਾਤਮਾ 30/09/23 ਅਰਪੜਤਾਲੇ 217,812.01 15,009.86 15,009.86 9,971.15 9,944.71 1,565.13 - - 6.37 6.35 ਐਂਡ ਡਿਸਕਲੋਜਾ 1 ਤੇ ਡਿਮਾਰੀ ਦੇ ਆw.sswlindia	<b><b><b>ਖਾ</b>ਤਮਾ</b> <b>30/09/22</b> 108,109.26 7,997.44 7,997.44 5,460.74 5,470.98 1,565.13 - 3,49 3,49 3,49 3,49 3,49</b>	ਸਟਾਰ ਦੀ ਵੈ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਐਕੜੇ ਸੋਬੀ (ਲਿਸਟਿੰਗ ਓਸ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 ਅਣਪੜਤਾਲੇ 243.69 24.35 24.35 18.61 18.61 18.61 18.61 18.61 150.57 2.32 2.32 015 ਦੇ ਰੇਗੂਲੇਜ ਪੂਰਾ ਵੇਰਵਾ ਸ	2023 чазуж 439.46 43.10 43.10 32.86 33.04 80.36 164.99 4.09 4.09 4.09 4.09 аля Блаз збаз гга Жалётн хая КжиГаз
ਗਲਤੀ ਜਨਮ ਜਨਮ ਕਾਘਰ ਹੈ ਜਦੋਂ ਹੈ ਜਦੋਂ ਤੇ ਨੂੰ ਗਸੀਰ ਜਦੋਂ ਤੇ ਨੂੰ ਗਸੀਰ ਕਲਾਂ ਸ਼ਾਤ ਦੇ ਸ ਜਨਮ ਜਨਮ ਜਨਮ ਜਨਮ ਗੁਰਰੀ, ਜਨਮ ਗੁਰਰੀ ਸਾਡਾ ਸ਼ਾਡਾ ਸ ਸ ਸ਼ਾਡਾ ਸ਼ਾਡਾ ਸ ਸ ਸ ਸ਼ਾਡਾ ਸ ਸ ਸ ਸ਼ਾਡਾ ਸ ਸ ਸ ਸ ਸ ਸ ਸ ਸ ਸ ਸ਼ਾਡਾ ਸ ਸ ਸ ਸ ਸ ਸ ਸ ਸ ਸ ਸ ਸ ਸ ਸ ਸ ਸ ਸ ਸ ਸ	• ਸੋਟਰ ਕੁਨੈਕਸ਼ਨ • ਸੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਰਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ECIACK ਟਰਾਂਸਫਰ</b> • ਇਕ ਵਹੀਕਲ ਨੈ. PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਫਤਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੋਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਬਨ ਅਸਟੇਟ, ਫੇਜ-1, ਪਟਿਆਲਾ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 10 ਦਿਨਾਂ ਅੰਦਰ ਰਿਜਨਲ ਟਰਾਂਸਪੋਰਟ ਅਫਸਰ, ਪਟਿਆਲਾ ਕੋਲ	8       1       2       3       4       5       6       7       8       6       7       8       8       8       8       9	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਭ.(ਘਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਭ.(ਘਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ./(ਘਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸੁਨੀਤੀ ਸ਼ੇਅਰ ਪੂੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਹੈਰ) ਜਿਵੇਂ ਕਿ ਪਿਛਲੇ ਸਾਨ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੇਕ) (ਚਲੱਤ ਅਤੇ ਗੈਰ ਚਲੰਤ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਅੰਕਤੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਡਿਮਾਰੀ ਵ ਸਨ, 2015 ਦੇ ਰੇਗੂਲੇਸ਼ਨ 33 ਤਹਿਤ ਸਟਾਕ ਅਕਸਚੇਜ ਵਿਖੇ ਦਰਸ਼ਾਏ	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार प्रा किंस	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>धтड) ਮਾ</b> 30/09/22 108,109.26 7,997.44 7,997.44 5,460.74 5,460.74 5,470.98 1,565.13 - 3,49 3,49 5,49 1,765.13	<b>ਖਾਤਮਾ</b> 30/09/23 113,372.00 7,889.24 5,230.04 5,152.97 1,565.13 - - 3.34 3.33 ਸਟਿੰਗ ਓਬਲੀਕੋਸ਼ਨ ਖਤਮ ਹੋਏ ਤਿਮਾਰ ਬਸਾਈਟ http://w	ਖਾਤਮਾ 30/09/23 ਅਵਪੜਤਾਲੇ) 217,812.01 15,009.86 15,009.86 9,971.15 9,944.71 1,565.13 - - - - - - - - - - - - - - - - - - -	ਬਾਤਮਾ 30/09/22 108,109.26 7,997.44 7,997.44 5,460.74 5,460.74 5,470.98 1,565.13 - - 3.49 3.49 а Газићейго (북과 1:56,72)	ਸਟਾਕ ਦੀ ਵੈ ਸਥਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭੁਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਤੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਅੰਕੜੇ ਸੇਬੀ (ਲਿਸਟਿੰਗ ਓਸ ਅੰਕਸਚੇਂਜ ਵਿਖੇ ਦਰਸ਼ਾਏ ਗਏ ਤਿਮਾਹੀ ਅਤੇ ਛਿਮ	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 ਅਣਪੜਤਾਲੇ 243.69 24.35 24.35 18.61 18.61 18.61 18.61 18.61 150.57 2.32 2.32 015 ਦੇ ਰੇਗੂਲੇਜ ਪੂਰਾ ਵੇਰਵਾ ਸ	2023         นสฮงซิ         439.46         43.10         43.10         32.86         33.04         80.36         164.99         4.09         4.09         4.09         4.09         4.09         4.09         4.09         5.3 उบिउ         टाव ਐਕਸਚੋਂਜ         फ्रजर ਲਿਮਟਿਡ         ਸਹੀ/-
ਗਲਤੀ ਜਨਮ ਜਨਮ ਕਾਘਰ ਹੈ ਜਦੋਂ ਤੋਂ ਨੂੰ ਗਸੀਰ ਜਨਮ ਜਨਮ ਰਾਤਰੀ, ਜਨਮ ਈ ਹੈ ਜਾਂ ਨਾਤਰੀ ਜਨਮ ਦੀ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਰ	• ਸੋਟਰ ਕੁਨੈਕਸ਼ਨ • ਸੋਟਰ ਕਨੈਕਸਨ ਖ਼ਾਤਾ ਨੰਬਰ AP 35/260 6 ਬੀਐਚਪੀ ਜੋ ਕਿ ਜਰਨੇਲ ਸਿੰਘ ਪੁੱਤਰ ਹਰੀ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ) ਦੇ ਨਾਮ ਤੇ ਚਲਦਾ ਹੈ ਇਹ ਖ਼ਾਤਾ ਹੁਣ ਭਗਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਪੁੱਤਰ ਜਰਨੇਲ ਸਿੰਘ ਪਿੰਡ ਜੋਗੋਵਾਲ ਬੇਦੀਆਂ (ਗੁਰਦਾਸਪੁਰ)ਦੇ ਨਾਮ ਟਰਾਂਸਫਰ ਹੋਣ ਲਈ ਆਇਆ ਹੈ ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ ਦੇ ਅੰਦਰ ਅੰਦਰ ਪਾਵਰ ਕਾਮ ਦੀ ਸਭ ਡਿਵੀਜਨ ਕਲਾ ਨੌਰ ਵਿਖੇ ਇਤਰਾਜ ਪੇਸ ਕਰੇ। <b>ECIACK ਟਟਾਂਸਫਰ</b> • ਇਕ ਵਹੀਕਲ ਨੇ PB-11–AJ- 7241 ਜੀਕ ਪ੍ਰਿਤਪਾਲ ਸਿੰਘ ਪੁੱਤਰ ਅਵਡਾਰ ਸਿੰਘ ਦੇ ਨਾਮ ਹੈ। ਉਹਨਾਂ ਦੀ ਮੌਤ 10.02 2020 ਨੂੰ ਹੋਣ ਤੋਂ ਬਾਅਦ ਇਸ ਵਹੀਕਲ ਨੂੰ ਉਹਨਾਂ ਦੇ ਪੁੱਤਰ ਗਗਨਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ #73, ਅਬਨ ਅਸਟੇਟ, ਫੇਜ-1, ਪਟਿਆਲਾ ਨੇ ਆਪਣੇ ਨਾਮ ਕਰਵਾਉਣ ਲਈ ਅਪਲਾਈ ਕੀਤਾ ਹੈ। ਇਸ ਸਬੰਧੀ ਕਿਸੇ ਨੂੰ ਇਤਰਾਜ ਹੋਵੇ ਤਾਂ 10 ਦਿਨਾਂ ਅੰਦਰ ਰਿਜਨਲ	8       1       2       3       4       5       6       7       8       6       7       8       8       8       8       9	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਡ/(ਘਟਾ) ਸਮੇਂ ਲਈ (ਟੈਕਸ, ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਪਹਿਲਾਂ) ਸ਼ੁੱਧ ਲਾਡ/(ਘਟਾ) ਸਮੇਂ ਲਈ ਟੈਕਸ ਤੋਂ ਪਹਿਲਾਂ, (ਵਾਧੂ ਅਤੇ/ ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਸ਼ੁੱਧ ਲਾਡ/(ਘਟਾ) ਸਮੇਂ ਲਈ ਟੈਕਸ ਤੋਂ ਬਾਅਦ, (ਵਾਧੂ ਅਤੇ/ਜਾਂ ਅਸਾਧਾਰਨ ਮਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਡ/(ਘਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸ਼ੁਨੀਤੀ ਸ਼ੇਅਰ ਪੁੰਜੀ ਰਾਖਵੇਂ (ਮੁਲਾਂਕਣ ਰਾਖਵੇਂ ਤੋਂ ਬਗੈਰ) ਜਿਵੇਂ ਕਿ ਪਿਛਲੇ ਸਾਲ ਦੀ ਬੋਲੇਂਸ ਸ਼ੀਟ ਵਿਖੇ ਦਰਸ਼ਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੁਪਏ 1/- ਹਰੋਕ) (ਚਲੱਤ ਅਤੇ ਗੈਰ ਚਲੱਤ ਕਾਰੋਬਾਰ ਲਈ) ਮੁੱਢਲੇ ਡਿਲਯੁਟਿਡ ਉਪਰੋਕਤ ਐਕੜੇ ਮਿਤੀ 30 ਸਤੇਬਰ 2023 ਨੂੰ ਖ਼ਤਮ ਹੋਏ ਤਿਮਾਹੀ ਤ ਸ਼ਨ, 2015 ਦੇ ਰੇਗੂਲੇਸ਼ਨ 33 ਰਹਿਤ ਸਟਾਕ ਅਕਸਚੇਜ ਵਿਖੇ ਦਰਸਾਏ ਰਾ ਵੇਰਵਾ ਸਟਾਕ ਐਕਸਚੇਜ ਦੀ ਵੈਂਬਸਾਈਟ www.bseindia.co terly_reports.htm 'ਤੇ ਵੀ ਉਪਲਬਧ ਹਨ। ਨ : ਚੈਡੀਗੜ੍ਹ 1: 26/10/2023	<b>धाउउमा</b> 30/09/23 113,372.00 7,889.24 7,889.24 5,241.56 5,164.49 1,565.13 - 3.35 3.34 द डिआची से अटप कारे प्रदार प्रा किंस	ਖਾਤਮਾ 30/09/23 (ਅਰਪੜਾਲੇ) 217,812.01 15,009.86 15,009.86 15,009.86 10,001.47 9,975.03 1,565.13 - - 6.37 ਰਤਾਲੇ ਵਿੱਤੀ ਨਤ	<b>ਖਾਤਮਾ</b> 30/09/22 108,109.26 7,997.44 7,997.44 5,460.74 5,470.98 1,565.13 - 3,49 3,49 3,49 ਨੇਸ ਜੋ ਸੋਬੀ (ਲਿਹ ਤੇ ਬੰਪਾਨੀ ਦੀ ਵੈ	<b>ਖਾਤਮਾ</b> 30/09/23 113,372.00 7,889.24 5,230.04 5,152.97 1,565.13 - - 3.34 3.33 ਸਟਿੰਗ ਓਬਲੀਕੋਸ਼ਨ ਖਤਮ ਹੋਏ ਤਿਮਾਰ ਬਸਾਈਟ http://w	<b>¥ गडभ</b> ग 30/09/23 (लस्पसङार्फे) 217,812.01 15,009.86 15,009.86 15,009.86 9,971.15 9,944.71 1,565.13 - - 6.37 6.35 औड डिमललेस दे डि.भारी स्ट्री फ्रांड डि.मलरी स्ट्री फ्रंड प्रशविधम स्ट्रीस् फ्रंड महविधम स्ट्रीस् पीतन वावेवा	ਬਾਤਮਾ 30/09/22 108,109.26 7,997.44 7,997.44 5,460.74 5,460.74 5,470.98 1,565.13 - - 3.49 3.49 а Газићейго (북과 1:56,72)	ਸਟਾਕ ਦੀ ਵੈ ਸਥਾਰ	ਕਾਰੋਬਾਰ ਤੋਂ ਕੁੱਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਧਾਰਨ ਮੱਦਾਂ ਤੋਂ ਬਾਅਦ) ਸ਼ੁੱਧ ਲਾਭ/(ਘਾਟਾ) ਟੈਕਸ ਤੋਂ ਬਾਅਦ (ਅਸਧਾਰਨ ਮੱਦਾਂ ਤੋਂ ਬਾਅਦ) ਕੁੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਗਿਸ ਵਿੱਚ ਸ਼ਾਮਲ ਲਾਭ/ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭਗਤਾਨ ਕੀਤੀ ਸ਼ੁਨਿਤੀ ਸ਼ੇਅਰ ਪੂੰਜੀ ਹੋਰ ਇਕੁਵਿਟੀ ਪ੍ਰਤੀ ਸ਼ੇਅਰ ਆਮਦਨ (ਰੂ. 10 ਹਰੇਕ) (ਰੁਪਇਆਂ 'ਚ) (ਸਾਲਾਨਾ ਨਹੀਂ) 1. ਮੁਢਲੇ 2. ਡਲੂਟਿਡ 1. ਉਪਰੋਕਤ ਦਰਸ਼ਾਏ ਅਕੜੇ ਸੇਬੀ (ਲਿਸਟਿੰਗ ਓਸ 'ਐਕਸਚੇਂਜ ਵਿਖੇ ਦਰਸ਼ਾਏ ਗਏ ਤਿਮਾਹੀ ਅਤੇ ਛਿਮ 'ਬਸਾਇਟ www.nseindia.com ਤੇ ਕੈਪਨੀ ਦੀ 5 : ਲੁਧਿਆਣਾ : 26.10.2023	2023 ਅਣਪੜਤਲੇ 90.36 7.78 7.78 6.18 6.18 6.18 80.36 171.63 0.77 0.77 10.77	2023 ਅਦਪੜਤਲੇ 84.34 0.58 0.58 0.46 0.46 0.46 165.45 165.45 0.06 0.06 g ਡਿਸਕਲੇਜ਼ਰ ਤੀਜਿਆਂ ਦਾ ਸ	2022 พ <del>ट</del> <u></u> 121.51 9.04 9.04 6.88 6.88 6.88 6.88 80.36 150.57 0.86 0.86 150.57	2023 ਅਦਾਪਤਰਾਲੇ 174.70 8.36 8.36 6.64 6.64 6.64 80.36 171.63 0.83 0.83 0.83 ) ਰੈਗੂ ਲੋਸ਼ਨ 2: ਨਤੀਜਿਆਂ ਦਾ ਉਪਲੱਬਧ ਹੈ।	2022 ਅਣਪੜਤਾਲੇ 243.69 24.35 24.35 18.61 18.61 18.61 18.61 18.61 150.57 2.32 2.32 015 ਦੇ ਰੇਗੂਲੇਜ ਪੂਰਾ ਵੇਰਵਾ ਸ	2023         ਪੜਤਾਲੋਂ         439.46         43.10         43.10         32.86         33.04         80.36         164.99         4.09         4.09         2.02         4.09         5000         5000         164.98         9         4.09         4.09         4.09         4.09         5000         5000         5000         600         600         700         600         700